

# ପ୍ରମାଣେତ୍ର ପାଠେତ୍ର ଲାଭାନ୍ତରିକାଳ

## ପାଠେତ୍ର ସେବାକୁମାର

ଏହାଜାରୀ ଜେମାଯାଇଲାମା

— ଶୈଳେଶ ଗାନ୍ଧୀଙ୍କୋଷିତ ଲୋହ

ଟୁଗୋପାଠୀ ଫରୀଟେଣ୍ଟ

— ଏହାହେତୁର ପ୍ରାଚୀନେତ୍ର ଲୋହ

ଲାଭାନ୍ତରିକାଳ ଅଟେନ୍

— ନେଟୁର ପ୍ରାଚୀନ ଲୋହ

ଦୂର୍ଯ୍ୟାନ୍ତରାଜୀବୀ ସାହିତ୍ୟକୁମାର

— ଡା. ପ୍ରମାଣେତ୍ର ପାଠେତ୍ର ଲୋହ

ପାଠେତ୍ର

— ପ୍ରମାଣେତ୍ର ପାଠେତ୍ର ଲୋହ

ਲੋਧੀ ਕਲਾਵਾਦੀ ਮਿਤੀ

ଫେୟାଏ ଲେଖିନ୍ଦାର୍ ଗ୍ରେଟେଗ୍ ଟେଗାଣ୍ଟ ରୂପାଳ କୁମର ଯାନ୍ତ୍ର କୁମରିମେହ ଟେକ୍ସ୍‌କ୍ରାଟାର୍ ଟେମରିଠ କ୍ରେୟେମାର୍  
କୁମରାଳ ରୂପଟ୍ଟିଠ କ୍ରିମିଲ ଯାନ୍ତ୍ର ପେରନ କୁମରନ କୁମରାଳ ରୂପାଳ ରୂପାଳ ॥ ଗାର୍ଭାନ୍ତର ଲୁକ୍ଷେପାର୍ ॥ କ୍ରେୟେମାନ୍ତର  
ଟେମରିଠଙ୍କ କୁମରାର୍ କୁମରାଳର୍ ॥ ପେନ୍ଟ ସେୟାଳଟ, ଫାଟେ ଗ୍ରେୟାଟ ଛ ଗୋମଠୀ ଯାନ୍ତ୍ରଲ କ୍ରେୟେମାନ୍ତରାର୍ ଫାଟେଯାଳ ରୂପାଳ ॥  
ଛ ଗୋମଠୀ ଯାନ୍ତ୍ର ପେରନଙ୍କ ଯାନ୍ତ୍ରଲ କୁମରାର୍ ॥ ଗେର୍‌କ୍ରାନ ଘୋଷାଯା ଲେମରିଠ ଫେୟାଏରାର୍ ଟେମରିନାଳ ରୂପାଳର  
କ୍ରେୟେଟିଭ ଏସଟର୍ ॥ ସର୍ବ ଯାନ୍ତ୍ରମେହଙ୍କ ଶୋନମରିଠ କୁମରେନ୍ଦ୍ରାଜେନ୍ଦ୍ର କୁମରକ୍ଷେତ୍ରାଳ କୁମରଟର୍ ॥ ସର୍ବ ଯାନ୍ତ୍ରମଟେମ ଲୁଚିର  
କୁମରେନ୍ଦ୍ରାଜେନ୍ଦ୍ରଲ ଏମାନଙ୍କ ଏମାନଙ୍କ କୁମରେଯାଳ କୁମରେନ୍ଦ୍ର ଶୋନମରାଲା ରୂପାଳ ॥ ଟେର୍‌ରୀଏ କୁମର୍‌କ ଯାନ୍ତ୍ରକ୍ଷେତ୍ର ଗାର୍ଭାନ୍ତର  
ଯାନ୍ତ୍ରରେନ ପେନ ନାମ ନାମ ପେଣଟର୍ ॥ ଗାର୍ଭାନ୍ତର ଫେୟାଏ କୁମର୍‌କ ଯାନ୍ତ୍ରକ୍ଷେତ୍ର ଗାର୍ଭାନ୍ତର କୁମରାଳ  
ଗାର୍ଭାନ୍ତର କୁମରାଳ ॥ କ୍ରେୟେଟିଭ ପେନ ରୂପାଳ ॥ ଫେୟାନ ଛମରିଠ କୁମରାଳ କୁମରିଠ ଗେୟାଏନାର୍ ରୀପିଲେୟ ଗାର୍ଭାନ୍ତରଲ  
ରୂପାଳ ॥ ନାମେଗ ଟେଗାଣ୍ଟ କୁମର ଜମ ଛମରିଠ ସମରାଜ୍ୟ ରୂପାଳ ॥ ଲୁକ୍ଷେପ କୁମରାଳ ରୂପଟ୍ଟିଠ ଯାର୍ଗ୍ୟାଗା  
କ୍ରିମିଲ ଯାନ୍ତ୍ରକ୍ଷେତ୍ର ରୂପାଳ ॥ କ୍ରିମିଲ ଯାନ୍ତ୍ରକ୍ଷେତ୍ର ନାନ୍ଦ କୁମର୍‌କାଳ କ୍ରିମିକ୍ରାନ କ୍ରିମିଲାଳ ॥

-ରୁଷା ମେହାରୀ, ଯେ ଏବେ ମେଲାନ୍ତିରୁ ?

ହୁନ୍ତେଣୁହୁଣୁଗଳ ସେଇପାଇ ଯେ ଏହା କୁରୁକ୍ଷର ଶ୍ରେଷ୍ଠମୁଦ୍ରା ଟୁଷ୍ଟେନେଇଲୁ ଏହାଙ୍କୁ ହୁଅଥିବା କୁଣ୍ଡଳୀରୀ ॥  
ରୋଧାରୀଙ୍କୁ କୁରୁକ୍ଷର ଜୀବନ ଟେଇଲୁ ॥ ହେଠାର କୁରୁକ୍ଷରାଙ୍ଗାରୀ ହେଠାରାଖି ହୁଲୁଣ ହୁଲୁଣ ଦୂରମ, କୁ-ରେ,  
କୁରୁକ୍ଷରାଙ୍ଗାରୀ, ଯାହାରେବାଣ ଜୀବନ ଯାରେବାଣ କୁରୁକ୍ଷରାଙ୍ଗାରୀ କୁରୁକ୍ଷରାଙ୍ଗାରୀ ହେଠାରାଙ୍ଗାରୀ ॥ ରୋଧାରୀଙ୍କୁ  
ଗାରୀଙ୍ଗାରୀର କୁରୁକ୍ଷର ଦୂରମାରୀ ॥ ଯାନନ୍ଦାରୀ କୁରୁକ୍ଷରାଙ୍ଗାରୀ କୁରୁକ୍ଷରାଙ୍ଗାରୀ ହେଠାରାଙ୍ଗାରୀ ॥ କୁରୁକ୍ଷର ହେଠାର ଯାନନ୍ଦାରୀ

ਜਮੁਝਗਾਰੀ ਟੇਨਲੋਏ ਨਲੋ ਜੈਸਿਆਨ ॥ ਦੁਗਾਰੀ, ਦੁਗਾਰੇ ਪ੍ਰਥਮਿਆਰੀ ਯਾਤੂਰਿ ਜੋਹੱਟੇ ਰਣ੍ਣ ਧਨ੍ਨ ਧਨ੍ਨ  
ਗੈਂਡ ਨਾਹਿੰਦਿਆਨ ॥ ਸਮੁਜਲਾਈ ਸ਼ਹੂਧਾਰ ਟੇਖਟੰਠ ਟੰਲਾਰੀ ਪ੍ਰਥਮੇਵ ਧਨ੍ਣ ਸੇਖਦੀਆਉ ਕਾਚੀਕੁਝ ਲਿਸਿਆਨ ॥  
ਧਾਗਗਾ ਸੇਏ ਜੇ਷ਟਾਖ ਫੇਲ੍ਹ ਸ਼ਨੇਸਾਰੀ ਸ਼ਹੂਧਾ ਨਾਭਾਨ੍ਹ ਟੇਨਲੋਏ ਨਲੋਵਿਧਾਨ ਯਗਾਏ ਸ਼ਸਤੀਅਨ ਘੰਘੀ ॥ ਧਨ੍ਨ  
ਨੀਂਧਾ ਨੀਂਧਾ ਧਾਗਗਾਰੀ ॥ ਧਨ੍ਨ ਨੀਂਧਾ ਨੀਂਧਾ ॥ ਜੋਹੱਟੇ ਸੇਖਦਿਆਨ ॥ ਸਮੁਜਗਾਰੀ ਹੈਣਾਟਿਆਟੰਠ ਜੋਹੱਟੇ ਰਾਖ  
ਧਨ੍ਹਕੁਝ ਧੈਨਾਹਿੰਨ੍ਹ ਸੰਧਾਖੇਨ ਧਨ੍ਹਗਾਰੀ ਸੰਧਾਖੇਨ ਧਨ੍ਹਗ ਜੋਹੱਪੇਖ ਫੌਨ੍ਹੇਨ ਦੀਨਿਆਨ ॥ ਸੇਖਦੀਆਉ ਨੀਂਧਾ  
ਨੀਂਧਾ ਧਾਗਗਾਰੀ ॥ ਜੇਖਾਵੇਂ ਜੰਗਿਆਂ ਟੰਲਾਰੀ ਨੀਂਧਾ ਨੀਂਧਾ ਨੀਂਧਾ ਨੀਂਧਾ ਨੀਂਧਾ ਨੀਂਧਾ ਨੀਂਧਾ ਨੀਂਧਾ ਨੀਂਧਾ

ਟੇਨਲੈਏ ਨਾਲੋਂ ਟੋਨਾਜ਼ਬਾਂ॥ ਧਾਹੂਣਾ ਨਾਰੀਆ ਸੰਘਾਟਿਆਨ॥ ਅਕੀਂਗਾ ਝਥਿਆ ਲਾਗੀਂ ਛ-ਸੇ, ਦੁਸ-ਤ੍ਵੀ,  
ਸੰਘਲੇਖਾਂਧੀਏ ਧਾਹੂਠ ਲਾਗਿਏ ਟੌਲੈ- ਪੇਚਰਾਏ ਝਥੇਨਾ ਜਾਹਾਹੀਏ ਧਾਹੂਠੀਏ ਧਾਹੂਣਾ ਟਂਗਿਟਿਆਨ॥ ਸੋਧਾਈਏ  
ਧਾਹੂਹਸਾਡੇ ਧੋਨਾ ਰਾਘਟਿਬਾਂ॥ ਧਾਹੂਨਾਏ ਲੁਕੈਧ ਕਾਹੈਖਾਏ ਲੁਥੈਗਿਆ ਧਾਹੂਣਾ ਰਾਘਟਿਆਨ॥ ਪੇਚਰਾਏ ਝਥੇਨ  
ਗਾਮਿਚ ਲੁਥੈਗ ਲਾਗੀਂ ਨੈਮਾਂਠਾਏ ਜਾਂਘਿਆਨ॥

- ਸੈਣਾਂ, ਘੋ ਧਨੀ ਸੇਫਲਾਂ ?

ਧਨੁਆਲੁ ਸਹੇਲੀਆਂ ਜੇਮਾਣਾ || ਟ੍ਰਾਈਟੋਕਲਾਂ ਪ੍ਰਾਤੀਲਾਲ ਗੌਡੀ ਜੰਧਟੀ || ਫੁਲਏ ਰੁਧਾਵੀ ||  
ਗਾਵਿਟਠ ਛੱਦੀ ਧਾਰੀਅ ਪ੍ਰਾਤੀਲਾਲ || ਸਲੀਨੀ ਲੋਗਾਡਾਵੀ ਛੱਦੀਏ || ਛੱਦੀਏ ਏਕਾਂ || ਦੂਧ ਸਥਾਨ ਸਥਾਨਾਵੀ  
ਸਹਮਾਨ ਟ੍ਰਾਈਟੋਕਲ ਨੰਗਾਟੀ || ਧਨੁਆਲੁ ਸੈਣਾਂਵੀਏ ਫੁਲਏ ਰੁਧਾਵੀ || ਟ੍ਰਾਈਟੋਕਲ ਏਕਾਂ ਸੈਣਾਂਵੀਏ ਸਹਮਾਨ  
ਜੰਕ ਟੰਲੀਅਟੀ || ਪੇਚਾਵੀ ਸਹੇਲੀਆਂ ਟੰਲੀਅਟੀ ਪ੍ਰਾਤੀਲਾਲ ਪ੍ਰਾਤੀਲਾਲ ਨਾਹਾਏ ਨੰਬਾਂਕੁ ਸੈਣਾਂਵੀਏ ਛੱਦੀਏ ||

- ਪੈਂਕੇਣਾ ਦੀਅ ਘੋਲੂ ਗੌਮਨਾਂ || ਪੈਂ ਘੋਲੀ ਗੌਮਨਾਂ ||

ਫਰੀਛਨ ਸੰਨੰਨੇ ਲੋਚਟਾਨਾ || ਧਨੁਆਲੀ ਜਾਸਗੋਧਾਨ ਧਨੁਆਲੀ ਸਹੇਲੀ ਘੋਲੂਏ ਏਲਟੀਚ ਫਰੇ  
ਧਾਰੀਲੂਛ ਫੁਲੁਕ ਧਾਰੀਲੀਅ ਸੰਖਾਂ ਘੋਲੀਚਟਾਨਾ || ਸਹੇਲੀਲੂਏ ਜੇਸੰਖਾਵੀ ਏਲਟੇਧਾਨ ਘੋਲੂਏ ਸਹੁਲੁਕ  
ਛੁਲਾਂਚਟੀ || ਹੰਧਾਚ ਘੁਸਾਲੀਚ ਗਾਵਿਲੀਅਟ ਧਨੁਆਲੀ ਟੰਲੀਅਟ ਸਹੁਲੀਕਾਵੀ ਜੇਮਾਣਾਟੀ ||

- ਸੈਣਾਂ, ਨਾਹਾਵੀਅਲੁ || ਜੇ ਪੇਨਮਾਣਾਵੀ ||

ਧਨੁਆਲੀ ਗੇਧਾਣੀਵੀ ਸੰਧਾਨੇਨਾਵੀ ਟ੍ਰਾਈਟੋਕਲ ਟ੍ਰਾਈਟੋਕਲ ਟੋਕਲਾਨਾ ||  
ਸੈਣਾਂਵੀਏ ਸਹੇਲੀਵੀ ਨਾਹਾਵੀਅਲੂਏ ਟਾਂਗਟਾਣ ਰੁਧਾਵੀ || ਛੱਦੀਏ ਗ੍ਰਾਹਟਗ ਗ੍ਰਾਹਲੀਚਟੀਚ ਸੇਫਲਾਵੀ ਸਹੁਲੀਲੂ  
ਏਗਾਰੀ ਲੰਧਾਵੀ ਧਨੁਆਲੀ ਛੱਦੀਏ ਸਹੇਲੀਵੀ ਲੰਧੀਨ ਸੰਖਾਂ - ਜਾਸਏ ਲੰਖੀਵਾਨਾਟੀ || ਸੰਖੀਲੂਗ ਜੁਮਾਵੀ ਫੁਲੀਅਨ  
ਜੰਮਾਵ ਸਹੇਲੀ ਟੋਕਲਾਏ ਸੰਧਾਨੇਵੀ ਦੁਧਗੋਧਾ ਹਾਨਾਨ ਜੇਮਾਣਾ || ਸਹੇਲੀ ਧਨੁਆਲੀ ਸੰਧਾਨੇਵੀ ਧਨੁਆਲੀ  
ਧਨੁਆਲੀ ਜੈਅਕੇਣ ਰੁੰਮਾਣਾ || ਸੈਣਾਂਵੀਏ ਛੱਦੀਏ ਧਨੁਆਲੀ ਟ੍ਰਾਈਟੋਕਲ ਸੰਧਾਨਾਵੀਵੀ ਲੰਖੀਵਾਨਾਵੀਵੀ ਪ੍ਰਾਤੀਲੀਵੀ  
ਘੁਸਾਵੀਵੀ ਟੋਕਲਾਵੀ ||

ਗੋਧਾਟ ਰਥੀਣਾ ਜੂਮਾਂਰਾਵੀ ਸਹਮਾਨ ਦੁਖੀਕੁਏ ਹੱਲੇ ਗ੍ਰਾਸਤ ਜੰਮਾਵੀ || ਟੰਹੀਏ ਧਨੁਆਲੀ ਜੈਲੀਏ ਦੁਖਾਨ  
ਗੈਹਾਗਾਵੀਸ ਜੰਨੀ || ਟ੍ਰਾਈਟੋਕਲ ਸਲੋਗਾਵਾਚ ਨੂੰਕੇਧਾਏ ਗ੍ਰਾਸਟਗ ਟੁਗਾਗਾਰੀ || ਛੱਦੀਸ ਟੇਧਾਏ ਛੱਦੀਏ ਧਨੁਆਵੀ ਦੁਧਗੋਧਾ  
ਏਲੂਏ ਲੰਧੀਵਾਚ ਦੂਖੀਕੁਣਾਵੀ ਸਹੁਲੀਏ ਸਹੇਨ ਜੰਮਾਵੀ || ਸਹੁਲੀਏ ਵੇਰਟੀਚ ਸੇਫਲਾਵੀ ਨੰਕੇਣਾ ਫਾਏ ਟੰਹੀਏਲੂਏ  
ਜਂ ਸੰਖੀਵ ਧਨੁਆਲੀ ਨੰਕੇਣਾਫਾਏਲੁ ਘੋਚਟਾਨਾ ||

- ਸਹੁਲੀਲੂ ਨੂੰਕੇਧਾਏ ਟੁਗਾਟੀ ||

ਸੈਣਾਂਵੀਏਅਲ ਸਹੇਲੀਵੀ ਸੰਲੀਅਲੂਏ ਟੇਨ ਰੁੰਸਟੀਚ ਸਨ੍ਹੇਸ ਹੈਣਾਏ ਹੈਣਾਏ ਨੇਨਮਾਣਾ ||

- ਏਨੇਣਾਵੀਏ || ਏਨੇਨੁਲ ਗ੍ਰਾਸਥੀਵੀ ਘੋਣਟੀ ||

ਰੁਧਾਵੀਅਨਾ || ਧਨੁਆਲੀ ਘੁਮਾਵ ਹਸਹੈਨਾਵੀ ਨਾਹਾਏ ਹੁੰਨੇ ਰੁਧਾਏ ਰੁਧਾਵਾਣ ਦੋਧਾਫੀਅਵਾਨਾ ||  
ਸੰਧਾਨੇਲੀਵੀ, ਗੋਧਾਟ ਰਥੀਣਾ ਧਨੀ ਏਕਾਏ ਘੁਮਾਵਕੁਏ ਛੱਦੀਵ, ਸੰਧਾਨੇਵ ਹੁੰਨੇ ਸੰਧਾਨੇਵ ਸਹਮਾਨੇਵ  
ਸਹੇਨ ਧਾਰੀਅਟੀ || ਧਨੁਆਲੀਵ ਹਸਹੈਨ ਧਨੁਆਲੀ ਸੇਖਰਕ ਟੇਧਾਵਾਏਨਰਟੀ || ਗੋਝੇ ਟੰਲੇ ਧੋਨਮੀਵੀਵੀ ਗ੍ਰਾਹਲੀਵ  
ਸੈਣਾਂਵੀਏ ਲੰਧੀਏ ਏਂਨੀਏ ਏਂਧਾਵਿਅਟਾਨਾ || ਸੇਖਰਏ ਸੰਧਾਨਾਵੀ ਟੋਧਾਵੀਵਾਨ, ਲੰਭੇਅਵ ਸੰਧਾਨੇਲੀਵਾਨ  
ਰਥੀਵਾਵੀ ਲੰਟਚ ਨਾਹੇਨਾ ਲੇਅਏਲੀਵ || ਸੰਖੀਲੂਗ ਜੁਮਨੀ ਘੁੰਨੀਵੀ ਧਾਰੇ ਧਾਸਤ ਘੋਲੁਹੋਵਾਟਨ || ਦੋਧਾਫੀ  
ਦੋਧਾਫੀ ਸੇਣਾ ਸੇਮਾਂਚ ਟ੍ਰਾਈਟੋਕਲ ਫੁਲਏ ਰੁਧਾਵੀ || ਸਹੇਣਾਲੁ ਦੋਧਾਟੀ ||

- ਘੁਮਾਵੀ ਰੁਧਾਟੀਚਾਰੀ ?

- ਟ੍ਰਾਈਟੋਕਲ ਨੰਟਾਨਾ ||

ਘੁਮਾਲੁ ਏਕਾਂ || ਸਹੇਨੀ ਨੇਨੁਲ ਘੁਮਾਵ ਸਹਮਨ ਟੇਧਾਵਾਵੀ ?

ਹਸਹੈਨਾਵ ਟੰਨ ਜੇ ਗ੍ਰਾਸਤ ਹਸਟਾਣ ਸੋਝੀਵੀ ਘੁਮਾਵ ਨੰਟਾਨਾ ||

ਏਹੁ ਪਾਲੀ ਜੇਮਿਤਾਨੀ ਟੇਣਾਟਾਣੀਏ ॥

-ଏହାର୍ଥି କେବୁ କେମାଣାର ॥

- ਜੇਮਾਟਾਣਦੀਨੇ ॥

॥  
॥  
॥

-କେବୀ ପାରେଷ୍ଟା ଲମ୍ବାଣ୍ଡା ?

ଆହୁଣ ରେଣ୍ଡାର୍ମାଇଏ ସେଇ ଜେଣ୍ଣାଳ ଶିଳେନ କୌଣସିବ ନୀତିଯାହାଏନ ହୃଦୀର୍ଗମନ ଟୁପ୍ପାରେଙ୍ଗନ ନେଟାନ ॥

ଯନ୍ମନାର୍ଥ କୁଳକ ହାତାଙ୍ଗର କୁର୍ମିକୁ କୁମାର କୁମାର କୁମାର ସେଣାର୍ମାର୍ଥ ନୀରିତ ଗୋଟ ନେମାଣା ॥ ଟୁଣ୍ଡେନେଲ୍  
କୁଶ୍ମାର୍ଥ ଦେଣାଙ୍ଗର କୁଣ୍ଡର କୁର୍ମାର କୁମାର ॥ ସେଣାର୍ମାର୍ଥିଲ୍ କୁମାର ନେବଟାର ଦେଣାମେଣା ॥ କୁଣ୍ଡର ପାଠ ପକୁଣ୍ଡର  
ଜୈଏଟର ପୈଣାର ଦେଣାର୍ମାର୍ଥିଏମା ॥

ଏହାର ଏହାର ଟୁମ୍ହେଲେଇ ରୋଟିଆ,

-યારે જોઈએ ?

ਖੁਸ਼ਿਅਤੁ ॥ ਏਂ ਘੁਲ੍ਹਾਣਾ ਗੋਲੇ ॥ ਟੂਝੈਰੋਕਾਈ ਪ੍ਰੇਸਾਈ ਨੌਹਾਈ ਦੁਧ ਫਸੇ ਘੁਲ੍ਹ ਜੂਰਟਾਈ ਦੁਧਗੋਲ੍ਹਾਨ ਜੈਂਕਾ  
ਪੰਜਾਬੀ ॥

-ਜੇ ਪਾਸਨ ਗੈਲੇ ਪਾਅਹਿੰਦੇਹੁ-ਜੇਸਾਹੁਮੈਅਨ੍ਹ..... ॥

-ਖੈਡੀਏ ਖੁਮੰਨਾਏ ਨੋਲੇਂਦ ਗਾਂਠਾਵਿਆ ॥

ਅਗੋਂ ਪਾਰਦਾਲੁ ਹੈਂਦੀਏ ਗਾਇ ਘੋਸ਼ਾਵਾਂ॥ ਰੌਜ਼ਾਂ ਸਨ੍ਹੀ ਘਾਰੇ ਹੁਕਮਾਏ ਨੌਜਵਾਨ ਗੋਮਾਣ ਗਾਰੀਬਾਚਨ  
ਏਧਕਾ ਫੁਲੁਆਂਗ ਸੇਵਾਵਾਂ॥ ਘੋਸ਼ਾਵਾਂ ਦੋਧਾਵੀਅਤਾਵਾਂ ਸੇਵਾਂ॥ ਨੌਜਵਾਨਾਏ ਯੋਝਮਾਵਾਂ ਟੌਪੈਧਾਵਾਂ ਟੁਧਾਟੋਝ ਸੰਭਾ  
ਅਨੁਧਾ ਘੋਅਚ ਨੌਜਵਾਨ॥ ਹੁਕਮੈ ਗੋਮਾਣ,

-ରାଜ୍ୟାଧୀନୀ ହେଉଥିବା କାର୍ଯ୍ୟବ୍ୟବରେ ଦେଇବିଲ୍ ମଧ୍ୟ ରଖିଛା ॥

-୪୮

-ହୁନ୍ତେନାର୍ଥ ରୋର୍ଥ ଛୁମକେମଳ ଦୂର ଦୂର ଜାମାଣ୍ଡିଙ୍ଗଠ ॥ ଯନ୍ତ୍ରାଣ ଚିନ୍ତରମାନାର୍ଥ ଗୋପଳ ଟେମାନ୍ତର୍ମାନ ॥

-ਆਮਾਂ ਟੌਂਧੇਸ਼ਮਾਂਹਿ ?

-ਏਹੀ ਪਾਸੀਏਹੁ ਰਾਂਘਾਂ ਟੋਹਾਏਹੀ ॥

-ੴ ਪਾਰਮਿਲੀ ਗ੍ਰੰਥਾਂ ॥

-**ਹੈ ਰਾਖਣਾਂਹੀ** ਲੋਨਕਾਏ ਸਤਿਆਏ ॥ **ਛੌਟੇਹੁ** ਲੋਨਕਾਏ ਟੌਧਾਏ ॥

ਜੋਣਾਵਾਂਕੇ ਜ਼ਹਾਂਕੇ ਟੈਂਜ਼ਬਾਂ॥ ਏਥਾਨੀਤਬਾਂ॥ ਰੌਗਿ ਗਾਲੋਡੁਆਂ ਘੜਾਂ ਸੇਲ੍ਸ਼ਬਾਂ ਗੋਸਾ ਘੜਮਾਂਹੀਂ ਹੀ  
ਗੀਏ ਜਾਪੇਂਗੋਅਮਾਂ ਰਾਹੀਏ ਹੈਣਾਂਠੜੀ ਦੀਣਾਂਘਟਾਨ॥ ਹੁਲੀਏ ਘਰੇਸਾ ਘੜਾਂ ਸੇਹਾਣਾਂ? ਘੜਾਂਘਾਂ ਗੋਸਾ  
ਫੇਉਛ ਹੁਗਸ ਘੜੇਬਾਂ॥ ਛਲੋਂ ਟੇਣਾਖ਼ਬਾਂਘੀਨ ਸੇਗੀਧਾਂ ਫੇਉਨੀਤਬਾਂਘੀਨ ਘੜਾਂਘਟਾਨ ਹੁਗਸਾਨ ਫੇਹਾਣਾਂ? ਏਥ

କେବାଣ୍ଟମାତ୍ରିଶୀ ଜୀବାନୀଙ୍କର ପଥା ପାଇଁ ଏହିଲୋହିଟାଙ୍ଗା ॥ କୁଣ୍ଡଳୀ ପାଦୁଣ୍ଡା ଏହିଲୋହିଟାଙ୍ଗା ॥ ଫରେଣ ପାଦୁଣ୍ଡା  
ପାଇଁ କୁଣ୍ଡଳୀଙ୍କ କୁଠ ଫରେଣକୁଠ କୁଣ୍ଡଳୀ ॥ ପାଦା କାନ୍ଦାଗାରୀଏ ସେଣାରୀଙ୍କାଇ କୁଣ୍ଡଳୀ ॥ ଫେରା ଟେଗାଗା ଟମାରୀ ଟେଗାଗାଏ  
ଲୋହିନୀ କୁଣ୍ଡଳୀ କୁଣ୍ଡଳୀ ॥ ଗୋଲେ ପ୍ରାଣମୁହେଷୁଧୀ ଲୋହି ଟେଇମିକୁଠ ଟୁଗୋ ପାଇଁନ ପାଦୁଣ୍ଡା ଫେରଟମାରୀନାହା ? ଟୁପ୍ପଟେଳକ  
ରେଲୋହି ଫଲେକ ଫେରଟମାରୀ ପାଇଁନ ଲୋହିନ ? ପାଇସା ଲୁଛମୁହେଷୀ ଫଲୋହି ପ୍ରାଣମୁହେଷୀ ଫଳାଟିକ  
ପାଦୁଣ୍ଡା ଲୁଛମୁହେଷୀ ଲୁଛମୁହେଷୀ ପାଦାରୀ କାନ୍ଦାଗାରୀଏ କାନ୍ଦାଗାରୀ ॥ ଫଲୋହି କାନ୍ଦାଗାରୀ ସେଣାରୀଙ୍କାଇ ରେଲାର  
ଟେମାର କୁଣ୍ଡଳୀ ॥ କୁଣ୍ଡଳୀଙ୍କ କୁଠେଣାନ ଟେଗାଟମାର ଲୋମାଲିଲେନ ପାଦାରୀ କାନ୍ଦାଗାରୀନ ? କୁଣ୍ଡଳୀଙ୍କ କାନ୍ଦାଗାରୀନ ରେଲାର  
ଟେଗାଟ ଟେଗାଟ କାନ୍ଦାଗାରୀ କାନ୍ଦାଗାରୀ କାନ୍ଦାଗାରୀ ॥ କାନ୍ଦାଗାରୀଙ୍କ କାନ୍ଦାଗାରୀ କାନ୍ଦାଗାରୀ ॥ କାନ୍ଦାଗାରୀଙ୍କ କାନ୍ଦାଗାରୀ କାନ୍ଦାଗାରୀ ॥

-ફોંડે સરટીથકે ના? એવી ટેમપાછાં?

-ਾਂਦੇ ਸਾਡਾਂ ॥ ਏਹ ਸਕਤਿਭਾਵੀ ਨਜ਼ੇ ਪਾਈ-ਨਗਰੋਪਾਵੀ ਟੌਰ ॥

-ੴ ਪਾਖਿਲ ਟੌਧਾਰੀ ॥

ଟ୍ୟାରେଲ୍ସ୍ ଏୟାଜ୍ ରୋମଣିଆ ॥

-ରେନ୍ଧା, ଏଣ୍ଟାମିଳ କେନ୍ଦ୍ରିଯ୍ୟ ॥

କୁଣ୍ଡଳୀର୍ମାଣିଙ୍କ ଦେଖାଣ୍ଟ କୁମାରୀ ॥ ପାତ୍ରମାର୍ଗ ପାତ୍ରମାର୍ଗ କୁଣ୍ଡଳୀର୍ମାଣିଙ୍କ ଦେଖାଣ୍ଟ କୁମାରୀଙ୍କାନ ॥ ଦେଖାଣ୍ଟ କୁଣ୍ଡଳୀର୍ମାଣିଙ୍କ ସଂକୁଣ୍ଡଳୀର୍ମାଣିଙ୍କ କୁମାରମାନ ଟେଲ୍ଫିଲ୍‌ମିଟ ପାତ୍ରମାର୍ଗ ଏକାନ୍ତର୍ମାଣ ॥ କୁମାର ପାତ୍ରମାର୍ଗକୁ କୁମାର କୋଣାର୍କାଣ୍ଟ କୁମାରୀ ॥ ଦୃଷ୍ଟାନ୍ତୀର୍ମାଣ କୁମାରମାନ କୋଣାର୍କାଣ୍ଟରେ ହୃଦୟାଣ୍ଟ ଟେଲ୍ଫିଲ୍‌ମିଟ ଟୁପଟେଲେଙ୍କମ ଦେଖାଣ୍ଟ କୁମାର କୁମାରମାନ ॥

-ନାମାର୍ଥ କୁରେ ଦୀନେ ଯେତେନାମ ଗୋଟିଏବାର୍ଥ ପ୍ରାଚୀର୍ଯ୍ୟ ହେଲାମାର୍ଥ  
ଶ୍ରୀମାର୍ଥରେ କାହାରେ କାହାରେ ॥

॥ ਗੋਲਾਰਥਾਣੀ ਜੈਹੁਟੁਚੜ੍ਹ ਸੋਧਾਈਆਇ ਨੌਜ ਜੈਮਾਣਾ ॥ ਝਸਟੁਛਾਉਸ ਫੁੰਕਿਆਗ ਜੁੰਕੈਣ ਪੈਣਾ ॥ ਪੱਤੂਮਾਣੀ  
ਸਮੁੱਖ ਫੁੰਕਿਆਣੀ ਫੁੰਕਿਆਣੀ ਫੁੰਕੈਨ ਜੈਮਾਣਾ ॥ ਨਗਰਮਾਨ ਜੈਹੁਟੁਚੜ੍ਹ ਗੋਗਾਵੀਧ ਜਸਟੁਚੜ੍ਹ ਫੁੰਕੈਣ ਜੋਧ  
ਜੈਨ ॥ ਪੱਤੂਮਾਨ ਗੋਧ ਜੈਧਟੁਚੜ੍ਹ, ਫੁੰਕੈਣਾਨ ਜੈਧਾਈਅਣੀ ਟੁਲਗ ਝਗਾਹਣ ਨ ਜੀਅਹਮਾਇ ਟੁਲਣ ਫੁੰਕੈਣ  
ਘੁੰਡਾ ਝਥਾਣਾ ॥ ਦੂਗਾਰੀ ਪੱਤੂਮਾਨ ਜੈਧਾਨ ਜਸਹੀਏ ਪੱਕ ਪੱਕ ਗੈਨੈਕਾਰ ਰੋਖਏਚ, ਫੁਸ-ਲੈਂ ਹੈ ਝਸਹ ਹੇਠਾਨ  
ਟੇਂਦਾ, ਜੇਵਸ ਟੇਂਗਕਾਹੈਂ ਗੈਸਰਾਭਾਨ ਸੁਅਏਚ, ਗੈਨੈਕਾਹ ਪੱਕੈਨੈਕਾਹ ਹੈਨੈਧਾਵੀਧ ਗੈਸਹਾਕਾਣ ਫੁੰਕੈਣ ॥ ਲੂਗਾਟਾਣੀਅਣੀ  
ਟੇਂਗੈਲ ਸੁਅਕਾਹ ਸੰਧਾਨੇਨ ਨੌਜੈਨ ਸਥਾਨੀ ਫੁੰਕੇ ਫੁਲੀਧ ਹੇਠਾਨ ਨੀਧਟਾਹੀਚ ਫੁੰਕੈਨ ਟੇਂਕਾਹ ਫੁੰਕੈਣ  
ਗੈਲਾਵੀਧ ਗੈਨੈਸਹਾਨੀਚ - ਸੰਧਾਨੇਨ ਸੇਮਾਂ ਸੋਧਾਈਆਇ ਜੋਚ ਘਸਹਾਂ ॥ ਫੁੰਕੇ ਗਾਮਚ ਪੱਤੂਮਾਨੀ ਜੁਟਾਵੀਧ ॥

ਆਏਦ ਗਾਂਗ ਜੰਮਾਂਚ ਆਏਦ ਜੰਮਲਾਂਚ ਹਰਿਆ ਨਾਈ ਆਵੇਂਦਾਂ॥ ਨਾਨਾਸ਼ਾਨ ਨੋਹਾਣਾਂਕ ਨੋਹਾਣਾਂ-ਹੁਨ੍ਹ  
ਗੈਹਾਂ ਗੈਹਾਂ ਹੁਟੇਹਾਂਕਾਂਚ ਪੁਲੀਨਾਂਕ ਆਹਿਤੀਨ ਪੁਲੀਨਾਂਕ॥

ਸਮਝਾ ਪ੍ਰਕਾਰਾਂ ਟੇਨਗੈਂ ਹਾਲੋਂ ਚਾਹੀਂ ਹਾਂ || ਪੇਂਡਾਣੀ ਫੁੱਲੇ ਪ੍ਰਾਤਿਜ਼ਾਨ ਸੰਧਾਨਗੇਂ ਹਾਂ ਚਾਹੀਂ ਹਾਂ ||

ଯାଇଛ ଏଣାମ୍ଭେଦ ଟେରି ଟେରି ଲୋକରୀ ॥ ଯାଇଛ ଯୈଶ୍ଵରୀଏଇଶ ହାତାହେନାରୀ ସେପାରୀଙ୍କୁଙ୍କ ନେହାଇଶ ଶାଶା ॥  
 ଫେଣ୍ଡିଶାରୀ ପ୍ରଥମେଳାଜ ଫୁଲିଏ ଯାହା ଦ୍ରାଘିଟାନ ॥ ଛାଇଁ ଫୁଲେକୁଳ ଟେଲାଏ ଟେରା ॥ ଫୁଲେଗାଇଶ ନ ଲୋକରାହାରୀ ॥  
 ଜୀବାନୀରୀ ଟୁଳାଗା ଛାଟରୀ ॥ ଫୁଲରୀକ ଯାଇ ଛାନାମୁଖ ଛାନାମୁଖ ଫୁଲାହେନ ଦ୍ରାଘିଟାନ ॥ ସେପାରୀଙ୍କୁଙ୍କ ଦ୍ରାଘିଶୀ ॥  
 ଟେଲା ଏକାଙ୍କ ॥ ଟୁଣ୍ଡରେଲେଲ୍ଲାରୀ ॥ ଦ୍ରାଘାରୀ ପେଟେରିଟର ଫୁଲକ ଯାଇ ଛାଇଁକୁଳାରୀ ଦେଇହେଣାହେନ ସେଲାଇଶ ଶୀ ଯାଇ ଫୁଲାହେନ  
 ଛାଟାନ ॥

-ਸੇਣਾਈਏ, ਹੋ ਵਾਰੀ ਸੇਲਾਅ?

-ਗੈਗ ਸੇਲਵਾਂ ||

-କୁଣ୍ଡଳାର ଧର୍ମୀଯାର୍ଥୀ ନମେଷତାର୍ଥୀ ହେଠାର୍ଥୀ ॥ ଲୋକେଶ୍ଵରମିଶ୍ର ରୈନଟ୍ଟାର୍ଥୀ ॥

-ରେଷଟେନ୍ || ନ୍ୟାରେ ଗାର୍ଦିଟାଣ୍ଟର୍ ||

ਗੈਣਿਆਏ ਘੋੜ ਟੌਰਿਏਗਾ ਹੈਨ ਗੈਣਿਆਗਾ ਹਾਸਨਾ ॥ ਪਾਲਿਆ ਰੁਧਾਪੇਮਾਣਾਨਾ ਟ੍ਰਾਈਕਾਂਜ ਟੈਮਾਨਮਾ ॥  
ਹੋਇਨਾਹਿ ਸੁਖੀਰ ਪਾਲਿਆ ਪਾਲਿਆ ਸ਼ਰੇਕ ਝੁਕੀਏਕ ਟਾਂਗਾਏਏ ਟੈਮਾਂ ॥ ਸਮਝਨਾਹਿ ਟੇਵਲਾਏ ਨਲੀਅਹ ਜੋਖੁਰ  
ਏਖੁਰ ਗੈਂਦ ਹੈਮਾਨ ॥

-ଏୟାମ୍ବ ଲୁହାରେ କାଣ ହେବା ॥ କାହିଁନାହିଁଅ କୁ ଯାଇଗା ଟିଟେ ଯାହା ଟିଟେ ଯାହା ଗାଇଲୀଏ  
ଗାଇଲୀଏ ଟୁଷଟେନେକ୍ଷାଟ କୁଳୁ କୁଳୀପ ମେଳିର କୋଣରୀଜୀଏନ ନେନଧାନ ॥ ଯାରୀଯାଗ ଯଶେ ଯାରିକ୍ଷାଲ କୁହୀ  
ଯାହା ହେଯାଏ କରେଯାନ ମେଳେଯାଏ ମହାର ॥ ଟେକେଣ କୋଣାର୍କ ଯାନ୍ତା ଲେଇଲୀ ॥

-କେବାଣ୍ସାରୀ ଯୁଦ୍ଧରେ ମୁହଁରେ ପାଇଲା ॥

ਫਰੇਨਾ ਨਾਲੀਂ ਸਟੀਂਗ ਸ਼ਹੀਦ ਅਤੇ ਏਕ ਪਾਸੇ ਵਿਚ ਬੁਝੀ ਰੀਤ ਵਿੱਚ ਆਪਣੀ ਜ਼ਖਮੀ ਮੁੜਾਈ ਕਰਾਉਂਦੀ ਹੈ।

-ਗੋਵ ਪ੍ਰਾਚੀਨ ਸ਼੍ਰੇਣੀਨਾਂ ॥ ਜੈਗੋਵੀਂ ਟੇਣਾਟਾਂ ਯਤਾ ਪ੍ਰਾਚੀਨ ਸ਼੍ਰੇਣੀ ਨੇਨਾਂ ॥

ଏହାମ୍ବଦୀ କେବଳିରୁ କୁରାକୁ କୁରାକୁ କୁରାକୁ କୁରାକୁ କୁରାକୁ କୁରାକୁ କୁରାକୁ  
କୁରାକୁ କୁରାକୁ କୁରାକୁ କୁରାକୁ କୁରାକୁ କୁରାକୁ କୁରାକୁ କୁରାକୁ କୁରାକୁ କୁରାକୁ

-સુધ્રાવાળી રસાયન થી હેત્યાં || લેણદારસુધ્રાવાળી ||

ਫਰੈ ਪਾਰਨਾਹਿ ਫਰੈਟੋਨਾਹਿ ਵੀਆਟਸਾਹਿ ॥ ਸੇਧਾਈਏ ਮਤਾ ਲਭਾਇਆਹਿ ਟਾਗਾਹਿ ਦੇਹਾਹਿ  
ਦੋਹਾਹਿ ਰੋਹਾਹਿ ਟੇਖਾਹਿ ॥

-ଶ୍ରୀ କଣ୍ଠାନାଥ ପଟ୍ଟଦାୟିତ୍ବ

ਟਾਕੇਲੋਲੁ ਏਂਧਾਏ ਏਂਧਾਏ ਘਾਮਾਂ ਘਾਮਾਂ ਏਂ ਜਸਾ ਨੋਹਾਸਟਾਵ ਜੂਹਾਾਂ ਟਸਤੀਨ ਸਖ਼ਾਂ || ਪਿੰਡਾਂ ਮੈਂ ਕੇਵ  
ਟੈਂਹਾਂ ||

-ဖူရဲ့ပုဂ္ဂၢီး အမှုဆုံးလဲ?

ਸੋਣਾਈ ਰਾਹਨਾਲੁ ਜੁੰਦੇਕਾਂ॥ ਕਾਲੁ ਭੈਧਾਰੀ॥ ਸਮਝਾਣੀ ਜੁਹਾਪੀ ਦ੍ਰਾਰੀ ਦ੍ਰਗੇਤੀਥ ਹੋਣੇ  
ਕੇਠਰ ਕਾਗਜਕ ਛਿਅਥ॥

-୧୮୮୮୦ ॥

-ଏହି ଜ୍ଞାନଟିମେ ॥ ରାଜୁଣାର୍ଥ ଶାକା ରାଜୀବଟାଣ ତୈପାଇନାଥ ସବୁଧାର୍ଥ ॥

ਸੈਣਿਆਂਕ ਨਾਹਾ ਘਾਨਾ ॥ ਟੈਟੈਣੇਨ ਰੋਨਾ ਸੂਅਨ੍ਹ ਹਾਲੀਧ ਗੇਮਾਤਲ੍ਹ ਰਾਨੇਣ ਪੈਂਨੈਉਨ ਸਖਾਨੈਉਨ੍ਹਾਂ ॥  
ਖਰੋਣਾਏ ਸੰਚ ਰਾਨਾਤਲ੍ਹ ਫੇਸਏ ਟੇਗਾਏ ਘਸੰਚ ਸੂਅਲ੍ਹਾਂ ॥ ਜੈਣੇ ਸਖਾਨ ਹਾਜ਼ੀਏ ਨਾਸਾਨੀਆਂ ਗੇਕਏ ਸੰਝਾਂ ਰੋਨਾ  
ਘਲੋਣਾਂ ॥

-ଟେଲିଫୋନକିମ୍ବା ପାର୍କିଙ୍ ?

ପ୍ରକାଶ ପ୍ରକାଶର ହୃଦୟରେ ଗୋପନୀୟ ମୁଖ୍ୟମନ୍ତ୍ରଙ୍ଗରେ । ଲୋକର ପିଲାଯକ ପାଇଁ କୌଣସିତାମ୍ବାଦ୍ରିଯାମ୍ବାଦ୍ରି ହେବାନ୍ତିରେ । ଶ୍ରୀରାଧା

-**સમાજ જીવટોળીયાં** ટેચેયાંનાં હાજા સમાજ જીવ રોયાંન ટંગાડિયાં ||

સરટેણગાળ ટેટેયંદેનાનાર્થ શાળો હાયટમાં || રારંયાસા રોષટાણર્થ ||

ਸੈਣਾਟੀਆਇ ਸ਼੍ਰੀਆਸਥਾਂ ॥ ਝੁਕ ਨਾਣਾਂ ਸੇ ਪਲਾਂ ਸੰਠੋਏ ਸੰਠੋਏ ਘੋਡਾਮਤਲ ਜਨੇਣ ਹੈ-ਗੇ ਭੇਜਿਗੁ ॥  
ਪਲਾਂ ਹਏ ਸੇਖਾਂਗ ਟੌਣਦਾਂ ਨੇਨਾਂ ਜਨੇਣ ਹੈਂਕਾਂ ॥

સુર્યાંગ રોજામણ.

-સુરેસ રોજામાર્ગ હેઠાનાં રોજાં ॥

-କେଣ୍ଟିମାନ୍ କେନ୍ଦ୍ରର କାହାର କ୍ଷେତ୍ର ଏକାଙ୍ଗ ॥ ଫୁଲେନାମାନ୍ତିର ଜୀବିତର ଟେଲିଭିନ୍ଦୁ ?

ਜੋਣਾਂਧੀਏ ਜੁਸ਼ਨ੍ਹਿੰਦੇ ॥ ਗੈਲੁਸਾਹਿੰਦੇ ਕੁਲੁਕੁਲੁ ਕੁਗਾਰੀ ਜੈਮਣਾਨ ॥ ਘੁਗਾਂਧੀਏਟਣਾਨ ॥

କୁଳେ ହେଉଥାଏ ଦୀର୍ଘ କୁଳେ ଜୁମରୀଙ୍ଗାଏ ଯାଗ୍ନାର୍ || କୁଳୁଠେଣ କୁଳେ ହେଉଥାନ,

-એયકુદ્યા પોણાર કું પ્રારે રોકટી-સ્લાઇપ હું હેઠાં || શ્વર્ણી રદ્રાય રાયાજ સ્લાઇપ  
ટેનેનાટોન રોનાયાંથેન ટેંબાં || પ્રેનેનારી ગારીયાટ્ચ સ્લાઇપાની હુંથાં હેંક શાસાણી ||

ଶ୍ରୀଯତ ଦେଖାଇଁ ॥ ଗାଁଯାଟର ମନ ପାଇଁ କୈମିଳି ଦୂର ପୁଅହୁଣ୍ଡାଙ୍ଗ ଦେଇ କାହେନାହାଏ ଦୂରାହାଏ ଲୋହାଙ୍ଗ କାହେନାହାଏ ଲୋହାଙ୍ଗ ॥ କେଇ କୈଯାଟିର ଦୁଆରୀ ପାଇଁ ପାଇଁ କାହେନାହାଏ କାହେନାହାଏ ॥ ଗାଁଯାଟର ଗାଁଯାଟର ଗାଁଯାଗା ଦୂରାଙ୍ଗିଯିବୁ ॥ କାହେନାହାଏ ପାହୁଣ୍ଡାଙ୍ଗ କାହେନାହାଏ ପାହୁଣ୍ଡାଙ୍ଗ ॥

-ରୁପୀଙ୍କ, ଶହୁରେଣ୍ଟ, ଜୀବନର ଯତ୍ନାମ ଲୋପିଏ ଦୂର ଜୀବିତରେ ରୁପୀଙ୍କରେ ॥

ନାହାମ କ୍ରମଟିଛ ନାହାଯାଇବ କେଣେ କେଣେ କେଣେ,

-ଟ୍ୟାଟୋଫ୍ଲାମ ମୌଣିକୀଶ୍ଵର-ନାନ୍ଦ ପୁରୀର ପୁରୀରୀ ଏଥେଇବେ ମୌଣିକୀଶ୍ଵର ॥

ପୁଣ୍ୟ ପାତର ପୈନନ୍ଦି ॥ ପୋକାନ୍ତମାଧାରୀ ॥ ଲୋଭିତା କେନ ॥

କୁଣ୍ଡଳୀଙ୍କ ପାଦରେଣନାମ୍ ଗୋଟିଏ ପାଦରେଣନାମ୍ କରୁଥିଲା ତେଜନ ॥ ପାଦରମାତ୍ର ଗୁଣନାମ୍ ପାଦ-ପାଦ  
କୁଣ୍ଡଳୀଙ୍କ ପାଦରେଣନାମ୍ ପାଦରେଣନାମ୍, କରୁଥିଲା ତେଜନ ॥ ପାଦରେଣନାମ୍ ପାଦରେଣନାମ୍ କରୁଥିଲା  
କୁଣ୍ଡଳୀଙ୍କ ପାଦରେଣନାମ୍ ପାଦରେଣନାମ୍ ॥ ପାଦରେଣନାମ୍ ପାଦରେଣନାମ୍ କରୁଥିଲା ତେଜନ ॥

ଯାରୀଯାମୁଗ୍ରା କେଣାରୀପାଇଛ ହୃଦୟ ଫେରି ॥ ଯାନ୍ତ୍ରୀ ହଂଶିରକେଳିର ଟୁଟ୍ଟାରେଲି ଧରୀଯାଏ ହୃଦୟନ ଜୀବିନା ॥  
ନାହିଁଏହାକ ଶୀ ଦେଇ ସବୁରୀଠିଲାଏ ରହିଲାଏ ॥

ଏହିକେଣେନମାତ୍ରା ନାହିଁ ଗପିବାରୀ ନାହିଁ ପାଟେମନ ଯକ୍ଷମା ଜୁଟିମାତ୍ରାମଧ୍ୟ ଦୂରକଳ ॥ ଶାମିଲ ଏହେଇ ଶା

ପୁରୀର ଦେଇଥାଏ ଗୋଟିଏ ହେଲା ॥ ଯନ୍ତ୍ରକୁ ଯମାଣିଧ ଦେଇଶ ଫରନଟାଙ୍ଗିଥିବାରାକୁ ଦୂରରେ ହୀମାଣିଧ ଦେଇଶ  
 ଫରନଟାଙ୍ଗିଥାଏ କଂପାଟାଖାଲିକୁ ଜରନଟାନା ॥ ଜାହରାହା ॥ ହେଠାନେ ॥ ଦେଇଶକୁ ଟ୍ରୟଟେରେଇ ଯନ୍ତ୍ରକୁ ନରନଟାଙ୍ଗିଥ  
 ଦେଇଶକୁଳା ॥ ହାମାଟାଳୁ ହାମାଟାଙ୍ଗିଥାଏ ଜରନଟାନା ॥ ଫରନଟାଙ୍ଗିଥାଏ ହେଠାନେ ॥ ହେଠାନେ ହେଠାନେ ହେଠାନେ ॥  
 ଜାହାରୀ ରୁହ ପାହକୁ ହେପାରନ ଫରାଇନ ରାମାନ ହେପାରୀ ॥ ଟ୍ରୟଟେରେଇ ପାହମାନନ ପାହା ଗେହାଙ୍ଗିଥାଏ  
 ପୋହମାନିଥାରୀ ଫରାଇନ ହେତ ॥ ହେପାରାଙ୍ଗିଥାଏ ଫରାଇନ ସାହାନ ପାହମାନ ପାହମାନିଥାଏ  
 ଫରାଇନେଷ ହେପାରାଙ୍ଗିଥାଏ ଟେମା ॥ ନରନଟାନା ଫରାଇନାଥାରାକୁ ଫରାଇନ ଫରାଇନ ନରନଟାନା ॥ ଫରାଇନାରୀରୀ ଫରାଇନା  
 ଟେମାରେକ ଜାହ ସଥାପାଖାଲିକୁ ଜରନଟା ॥ ଯନ୍ତ୍ରକୁ ଫରାଇନ ହେଠାନେ ॥ ଦେଇଶକୁ ଜାହାନ ଟ୍ରୟଟେରେଇ ସଥାପାଖାଲିକୁ  
 ଫରାଇନାରୀ ଲୋନନାଟ ଟେପାଙ୍ଗାରୀ ॥ ଗୋପାରୀ ଫରାଇନ ଗାରୀମାଣାରୀ ॥ ଯନ୍ତ୍ରକୁଳାରୀ ଗୋପିଯ ଯନ୍ତ୍ର ହେଠାନ ଟେପାଙ୍ଗାରୀ ନକେନ ଗେପଟର  
 ଟାମାରୀ ନରୀରାନ ସେଲେଷ ଯନ୍ତ୍ର ଗୋନାଖାଏ ଲୋକନାଖାଏ ସକୁରୀରାନା ॥ ଦୂରକୁ ପାରେଟାରୀରୀ ହେପାରକୁ ॥ ଫରାଇନାରୀଙ୍କ  
 ଟ୍ରୟଟେରେଇ ଫରାଇନାରୀ ଫରାଇନା ସଥିତେନ ॥ ଜାହରୀ ହେଟାନା ॥ ହାମାଟାଙ୍ଗିଥାଏ ନରନଟାଙ୍ଗିଥାଏ ଯନ୍ତ୍ରକୁଳାରୀ ହେତ

ଫୁଲାର୍ଗଲ୍ଲ ନେଟାଶ୍ଵରାକ୍ଷର୍ମ ସେୟାର୍ମାଣ୍ଜିଏ ପିନ୍ଦ୍ରେ ଫେୟତ ଗୋପାଳ ॥ ଫେୟାପେଣ୍ଟ, ଟମରେନ୍ଟ, ଲୋଫେୟା  
ସାଂ ସାଂ ଟଙ୍ଗଗାରୀ ॥ ଫୁଲାର୍ଗଲ୍ଲ ପାଇଁ ଫୁଲରେନ୍ଟ ହୀଠ ସଖୁର୍ମିଳ୍ଲ ଦେକ୍କଟ ଫୁଲରେ ଜେଳ୍ଲ ॥ ଫୁଲାର୍ଗଲ୍ଲ ଗେଲାର୍ଗଲ୍ଲ ଲେଜେଳ୍ଲ ॥

ਦੁਆਰਿ ਰੱਬਾਗਾਨੇਂ ਜੀਲ੍ਹਾਪਾਂ ਸ਼ਹਾਨ ਪਾਵਿਕੇਤਾਪਾਂ ਦੁਕਿਏ ਸੈਂਟੋਸ਼ ਨੌਜਵਾਨੀ ॥ ਸੋਣਾਈਓਇ  
ਅਨੁਆਨਾਪਾਂ ਘਥਾਇਸ਼ ਪਾਕਿਏ ਸੇ ਹਾਨਾਂ ॥ ਸੁਸਰੀ ਪਾਕਿ ਪਾਕਿ ਵੇ ਸੁਸਰੀ ਪਾਕਿ ਪਾਕਿ ਟੱਗ ਜੋਖਿ  
ਟੱਥਾਟੰ ॥ ਸੁਫੱਲ ਠਥੇਣਾਈ ਮੇਂਟੋਸ਼ਾਪਾਂ ਜੁਖਾਪਾਂ ਗੋਖੇ ਸੁਗਰੇਸ ਪੋਖਟਾਟੰਡੁ ਛਥਾਨ ॥ ਸੋਧੀ ਲਾਖੇ ਪਾਕਿ  
ਘਥਾਇ ਪਾਕ ਗੁਖਾਟੰ ॥ ਸੁਝੋਨਾਪਾਂ ਫੁਸ ਜਾਸਟ ਸੰਟਾਨ ॥ ਲੂਫੇ ਸੁਗਥੇਅਨ ਲਾਖੇ ਪਾਕ ਹਸਕੀ ॥ ਸੋਣਾਈਓਇ  
ਫਲੇਨ ਜੰਗੇਕਏ ਦੀਅਟਾਨ ॥ ਪਾਵਿਠ ਦੇਲੁਥਾਨ ॥

-ਨਗਰੇ, ਹਉਣਾਂ ਲੁ ਧਾਰਾਂ ਗੋਵ ਜੰਗਿਆਂ ਨੇਕਟਸਟੋ ॥

॥**ପ୍ରାଣୀ ପ୍ରକାଶ ପ୍ରମାଣେଣା ପ୍ରଗଟିତିର ଏହି ଲୋକଙେଣାରେ ଛୁଟାଇ ଲୋକଙ୍କାନ ॥**

କୌଣସିଏ ନାହିଁ ଗ୍ରାମର ଶେଷିଟ ଟୁଟୋରେକ୍ଷନ୍ ଲାଭିଥାନ ॥ ଲାହୋରୀ ଫୁଟେଣ୍ଡାଜ ପାରଟିଛ ଟେଣ୍ଡ ଯନ୍ତ୍ର ॥  
ଟେଣ୍ଡ ଫୁଟେଣ୍ଡାଜ ସେଲିଂଟ ଥି ଏହି ଫ୍ରେକ୍ଷନ୍ ॥ ଏକୁଣ୍ଡ କୋଣ୍ଡର୍ ଥିଲାଜ ଥେନିଟ ନାହିଁ ଟୁଟୋରିଟ ନାହିଁ ସେପାନ୍ତାର୍ ଫୁଟେଣ୍ଡାଜ  
ସେଲିଂଅକ୍ଲାଇ ଏକ୍ଲାଇଟରୀଲ୍ ଫୁଟେଣ୍ଡ ରାଷ୍ଟାର୍ ॥ ହେଠ ଫୁଟେଣ୍ଡରୀଗାର୍ଡନ୍ ଏକୁଣ୍ଡାଙ୍କ ଜୁଟେକ୍ଷ ଟେକ୍ଷନିଷାନ ॥ ଏକୁଣ୍ଡାର୍ ଟେକ୍ଷନିଷାନ  
ଏକ୍ଲାଇ ଫୁଟେଣ୍ଡ ରାଷ୍ଟାର୍ ॥

ଫେସାଣ୍ଡେନ ମେଚରାଣ୍ କୁଣ୍ଡର ଟେମାନିମା ॥ ଲୋହଟେହାଣ୍ କୁମର୍ ଲୋହେଯାକୁଣ୍ଡେନ ଟେମାନର୍ ॥ କୁଣ୍ଡମାଣ୍  
କୁଣ୍ଡାଙ୍ ପ୍ରୟଟ୍ଟିଛ ଛାଁ କୁଣ୍ଡର କୁଣ୍ଡର କୁଣ୍ଡର ॥ ଟୁଷ୍ଟେଳେକ୍ଷ ଟେଲ୍ଲାନ୍ତିଷ କୁଣ୍ଡରେଲ୍ଲାନ ଗୋପ କାଂପିଏ  
କାଂପିଏ କୁଣ୍ଡେନ ଲୋହମାଣାନ୍ତିଷ କାଂପିଏନ,

-ਕੁਝ ਸੋਧਾਂ, ਹੈ ਤਾਂ ਸੇਲਾਂ ਮੈ?

-ਫੌਜਾ ਪ੍ਰਾਪਤ ਹੋਣਾ ਜਾਇਦਾ ॥

ଫୁଲେଣାରୁ ଫୁରୀଛନ ହୁର୍ମୋଳିଏ ଲୋକପାଦାନ ॥ ଫୁରେ ପୁରୀକୁଟୁ ସଂଖେ ପୁରେତାରୁ ପୁରୁଣ ପୁରାଟାନ ॥ ଫୁର୍ମାର୍ଥ  
ପୁରୁଣାଗର୍ଭ ॥ ସେପାରୀଷ୍ଠାନ ଲୋକରୀଚର୍ତ୍ତା ॥ ଗାହେଶ୍ଵରୀକୁଣ୍ଡାର୍ଥ ଫୁରୁଣାଜ ଗାରୀପାଟାର୍ଥ ଫୁରେଲୁ ଦେଶରଟା ॥  
ଫୁଲୁଛେଯାଏ ଫୁରେ ପୁରୀକୁଟୁ ଗାରୁଣ୍ୟାଏ - ଲୁହଟେଲୀପାଦ ଗାଧାପ ଲେ ପରାଦୁରୁଷୀକୁଣ୍ଡାର୍ଥ ଫୁଲୁଣ ନାହର୍ତ୍ତ ॥ ସେପାରୀଷ୍ଠାନ  
ଗାହେ ପରାଦୁରୁଷ ॥ ଫୁଲେଣାରୁ ଫୁରେତାରୁ ହୁର୍ମୋଳିଏ ଶୁଣେଣ ଟଙ୍ଗାଟାନ ॥ ଫୁରୀଛନ ଲୋକପାଦାନ - 'ପୁରେ ପୁରୁଣ ପୁରାଟାନ

ਟੇਣਾਈਏਂ, ਜੂਦ ਪਲੀਨ ਟੌਮਜੀਏਂ ॥' ਹੰਧਾਸ਼ਾਲੀਤ ਗਾਰੀਅਂ ਗਾਮੁਧ ਪਾਛ ਫਾਲੀਚਾਅੰ ਜੋਮਾਨ ॥ ਭਲੇਣਾਵੀਂ  
ਜੈਥੈਅਨ ਟੈਨੀਮੀਂ ਸੇ ਫਾਲੀਚਾਲੀਧਾਲ੍ਲ ਫਾਲੀਚਾ ਝਮਾਨ ॥ ਏਧਾਨੀ ਜੋਮਾਨੀਲੀਂ ॥ ਹਸਾਨੈਨਾਡੂ ਨੁਹਾਇ  
ਸੀਧਾਕੇਨਾਡੂ ਨਲੁ ਲੁਹਾਇ ॥ ਨੌਚੀਓਅੰ ਘਾਮੀਠੁ ਘੋਅਏਮਾਂਠਾਂ ਏਧਾਨ ਜੋਮਾਟਲੁ ॥

ਸਖਟਾਂ ਹਾਂਧੁਮਾਣਾਂ ॥

ਫਲੁਚੈਣਾਏ ਪਾਲੁਚਾ ਨਹਿਰਚਟਾਗੁਲੁ ਨੇਨਲੁ ॥ ਘਾਟਚ ਸੀਧਾਕੇਨ ਏਣਾਂਘਾਵੀਂ ਜੋਘਟਚਾਨੀਂ ਗਾਮੁਘਲੇਏ  
ਟੱਟੇਘਾਨ ਜਾਸਏ ਜੂਦਟਾਂਘਾਏ ਸਖੁਮੀਂਠਾਂ ਝਮਾਨ ॥ ਚਾਣੁਲੀਂਠਾਂ ਟਸਾਸਾਲੀਅਨਾਏ ਸੈਘਾਂਘਾਵੀਂ ਫਾਲੀਘਟ  
ਟਾਂਘਾਸ ਲੁਘਾਸਾਏ ਫਲੁੜੀ ਜਾਗਏ ਮੇਘਚ ਨੌਮਾਨ ॥

— ਛੱਲੇਸ ਗਾਮੀਨੈਘੁਹੇਸ ਚੰਘਾ

## ટુગોળી સ્વેચ્છા

[એયામેસરસ લ્લાઘરસેના લોણા : (ગ્રાહેણા) : ઇછેદ, ગોટેભાઈન લોલેબ ટોટે ખેલેસ || નોંધીણાંની  
ટેંસસ લ્લાઘેણાંન રેસસંસ ટેંણોન, ણંસ.ણં. (નાણેએસ્વેચ્છાણ) એ || લોણેસસ ણેટે ણેનાસ સ્વાનીણાંન ણાટંચ,  
હેઠેન ણાટંચટાસીણાંન ગ્રાનાસટાન સ્વાનીસ્વાન સ્વાનીસ્વાન ટેંણુન ણેણે લોણાંનાંન ણાનુણાંન સ્વાનીણાંન ણાનુણાંન  
લોણાંનિન ણેણે નોનેબ લોણાંનાંન ણાનુણાંન, સ્વાનીણાંનાંન લોણાંનાંન ણેનાસ હણાણાંન ગ્રાનેનોન ||  
સ્વાનીણાંન લોનોણુન સેનાસ્વસે નન ણાસ ણેનાસ સ્વાનેન લોણાંને || “સંઅજાનિનાંન નસંચ”, “નટીલે  
ણાનોણાંન સ્વાનોણાંન”, “ગ્રાનેણાંનિસેણ ણાનોણાંન” સેનાસ્વસોણાંન ટેનાણીણાંન || “નટીલે ણાનોણાંન સ્વાનોણાંન” ન  
લોણાંન ઇન્નાંન પાંની લોનોણુન ણાનુણાંન ણાનુણુન દેણી || ટસણેન સેનાન “લોગિનું ટેંગોણાંન”,  
“રો.ઝી.એન.નેનાની” ગ્રાનેણાંન || કેણેનાનીન નોનુણેણાંન - “લોણુન હેણસ્વાનીન સ્વેચ્છાનીન” ણેણું  
ગ્રાનેણાંન || ]

એણામસ-ને ણાનુણાંન સ્વેચ્છાનાંન લોણાંન દ્વેનાસ સ્વાનુણ ણાનુણાંનાંન જં  
દ્રાણાનુણ ટેંસસસસ્વાનીન || જાનુણ ગ્રાનીનોણાંન સંએ || નોનાસ લ્લાઘાનુણ દ્રાણાનાંન || સેણસિણેણાંન દ્રાણાનાંન ણેણે ગ્રાનીનીણાંન  
સ્વેચ્છાનીન જં ગ્રાનીનુણ દ્વેનાસ ણુણ ટેંણાનાંનાંન ટેણાનાંનાંન || સ્વાનાંન નોનાસ સં દ્રાણાન ટેંણાન  
નોનાંન નોનાસ ગ્રાનીનુણાંનોનાંન ણાનુણાંન એણાનાંન સેણેણ ટેણે ણાનીન સેણસ્વાનાંનાંન  
નેણાંન સંણાંન નેણાંનિનુણું ગ્રાનાંનાંન ણાનીન સેણન ટેણાનાંનાંન ||

એણાનીનાંન ણાનુણ ણાનુણ ગ્રાનાંનાંન સ્વાનુણ સાનુણ ટેણાનાંનાંન ણાનુણ ગ્રાનીનાંન || જં  
ણાનુણ - સેણાંનીન દ્રાણાન શ્વેનાંન || જાણાનેસનાંન ણાનુસ ણેણાનાંન જાંચ સ્વેચ્છંન ણાનુણ ણુંનીન ગ્રાનાંન  
દેણીનાંન લોણંન ણાનુણ ન્નાનુણાંન ||

“નાણાનીન ણાનુણ ણાનુણ નોટાનું ||”

એણેનુણ લોણાનીન || ણાનુણ સુસાનાંન દ્વેનાનાંન સુસાન, “ણાનીન ણેનાનાંનાંન એ ?”

“ણેણે ણાનુણાંનાંન નોનાન ટેંણીનાંન ?”

“એણે, ણાનીન ણેનાનાંનાંન ?” એણે નોન ||

“ણરે, ણરે, સેણીનીન દ્રાણાંન || સેણનુણ જાંચાન || એણાનુણ એણાનુણ ! સુસાનાંન સુસાનાંન ||” જાણાનેસાન  
ણાનુસ ણાનુણ નટંણ ટંણાનુણાંન ||

“ટંણાનીનટાણ, ટંણાનીનટાણ ||” નોનનુણ ણાનુસ ણાનુણ ણુંનીનટાણ સંણાંન ણાનુણ એણાનીનનુણ  
સાનાનુણ સુનોણાનુણ સુનોણન એણાનાંન એણાનાંન ||

“ટંણાનીનટાણ, ટંણાનીનટાણ ||” નોનનુણ ણાનુસ ણાનુણ ણુંનીનટાણ સંણાંન ણાનુણ એણાનીનનુણ  
સાનાનુણ સુનોણાનુણ સુનોણન એણાનાંન એણાનાંન ||

એણાનુણ જાંચ ટેનાનુણાંન નોનનુણ એણાનુણાંન સે ષેણ ણાનુણ સાનાનુણ || ટંણાન જાંચનુણ નોનાનાંન, “સેણીનીન  
દ્રાણાંન ||”

એણાનુણ જાંચ ટેનાનુણાંન નોનનુણ એણાનુણ એણાનુણાંન સે ષેણ ણાનુણ સાનાનુણ ||

એણાનુણ જાંચ ટેનાનુણાંન નોનનુણ એણાનુણ એણાનુણાંન સે ષેણ ણાનુણ સાનાનુણ ||

એણાનુણ જાંચ ટેનાનુણાંન નોનનુણ એણાનુણ એણાનુણાંન સે ષેણ ણાનુણ સાનાનુણ ||

ਗੈਲਪਾਂ, ਨੇਨਲਪਾਨ - “ਏਏਨ ਪੈ ਲਾਹੂਦੀ ਸਥਾਨ-ਸ਼ਹੀਦ ਜੱਗ੍ਹਾਂ ਵੇਖਾਂਦੇ ਕਿਰੋਜ਼ ਜਾਂ ਰੋਜ਼ ਵੇਖਾਂਦੇ ਹੋਣਾ ਹੈ। ਅਤੇ ਉਨ੍ਹਾਂ ਵੇਖਾਂਦੇ ਹੋਣਾ ਹੈ।”

ଫୁଲେଣାଟ ଟେଣାଟେଣ ଯନ୍ତ୍ରାର୍ଥ ଫୁଲାମାର୍ଥ ନାହାନ କୋନାକୁଣ୍ଡ ସେବାରେ ଲୁହା ଦୌଖିମାର୍ଥ କୋନାକୁଣ୍ଡ ଫୁଲାମାର୍ଥ ଯେହି  
କଥା- “ଯନ୍ତ୍ରାର୍ଥ ଯେ ପ୍ରାଚୀ ଗୋଟିଏ କୋନାକୁଣ୍ଡ ?” ନାମାନାମାନ କଂପାଜ କୋନାକୁଣ୍ଡାଗାର୍ମାନ ॥”

ਤੁਹਾਂ ਤ੍ਰਿਪਤੀ ਸ਼ਕਤੀ ਨੇ ਜੋ ਪ੍ਰਭ ਦੀ ਸ਼ਕਤੀ ਵਿਖੇ ਬਣਾਉਣਾ - “ਅਏਨਾਂ ਨੇ ਲੱਛੂਡੇ ਤੁਹਾਨੂੰ ਸ਼ਕਤੀ ਵਿਖੇ ਵੇਖਾ ਹੈ ਅਤੇ ਜਾਣਾ ਚਾਹੀਦਾ ਹੈ ਕਿ ਆਪਣੀ ਸ਼ਕਤੀ ਵਿਖੇ ਵੇਖਾ ਹੈ।”

ਫਰੋਣਾਏ ਨੇਵਾਨੈਂਧਾਗਾ ਟੌਨਲੁਥਿਤਾਲੁ ਹੈਂ ਗੇਠ ਜ਼ੇਮਾਂ॥ ਫਰੋਣਾਏ ਨੇਵਾਦਾਈਟਿਚਾਲੀ ਫਰੋਣਾਘਾਂ ਦੁਆਰੀਆਂ  
ਟੇਨਗੁਣਾਏ ਚੁਕ ਸ਼ਹਿਰ ਗੋਲਾਈਕ੍ਰਿਤ ਯਾਲੀਏ॥ ਨੇਵਾਨੈਂਧਾਗਾ ਰਾਂਧਾ ਘਾਸਾਨਲੁਏ ਸੇਖੈਂਨ ਲੜਾਏ ਟੈਂਮਾਂ॥ ਫਰੋਣਾਗਾਂ  
ਧਾਨਾਏ ਸੇਨਾਅਤ ਹੱਡੀਨ ਹੈਂ ਸ਼ਹੇ ਹੈਨਾਈਮਾਂ, “ਓ! ਗੇਠ ਜ਼ੇਟਮਾਂ, ਗੇਠ ਜ਼ੇਟਮਾਂ॥ ਰਾਂਨ ਟੇਨਗੁਣਾਅਤ ਫਰੋਣਮਾਂ॥  
ਇਦਾਏ ਟੇਨਗੁਣਾਈਕ॥ ਹੈਂਲ ਹੈਂਦ ਘਾਸਾਚ ਸ਼ਹ ਨਾਉਣੈਂ ਪਾਨਾਏ ਟੇਨਗੁਣਾਏ ਸ਼ਹਿਰ ਗੋਲਾਈਟਾਇਏ॥”

ਸੁ-ਟੇਣ ਕਰੋ ਤਾਂ ਏਹੋ ਏਹੋ ਰਾਖੋ ਹੌਟੀਰਟਾਂ ਨਾਲਿਆਹਾਂ ਜਾਂ ਟੱਪੈਣਟਾਂ ਦ੍ਰਿਆ ਜੌਅਖਾਂ ਹੋਵਾਂ ॥  
ਧਨਰ ਧਨੀਂਤੁ ਧਨੀਂਤੁ ਗਾਇਹਾਨਾਨੀਂ ਹਸਟਾਂ ਘੋਇਅਨੀਂ ॥ ਧਨੀਂਸਤਾਂ ਸਨਾਮ ਫੇਣਾਂਦਾਂ ॥ ਧਨੀਂਸਤਾਂ ਸਨਾਮ ਫੇਣਾਂਦਾਂ  
ਸਨਾਮ ਪ੍ਰਾਣੀਂ ਟੌਝੀਂ ॥

ਚੌਪੈ ਨਾਹੋ ਯਾਦੇ ਛਿਤ੍ਰ ਟਾਰਾਏ ਅਨੇ ਗੁਪਤਾਵਾਲੇਨਾਵਾਲੀ ਅਨੁਕੂਲ ਘੋਨਾਲੇਣਾ ਟੰਮੁਠਾਇਸ ਹੋਂਨਾ ਹੋਨਾ ਰਾਖਾਇਸ ਰਲ੍ਹਿਆ  
ਫੁਲਿਆਂ ਪੁਲਿਆਂ ਪੁਲਿਆਂ ਹੋਣਾ ਸਿਆਨ - “ਏਏਨ ਪੱਤ੍ਰਾਂ, ਪੱਤ੍ਰੇਕ, ਪੱਤ੍ਰ ਹੋਨਾਇਂ ਟੇਢਾਇਚ ਏਕਾਂਹਾਂ।” ਪੱਤ੍ਰ  
ਹੋਨਾਇਂ ਹੋਨਕੂਲ ਟੇਢਾਇਚਨੀ ਪੱਤ੍ਰੇਗਜ਼ਾ ਜੇ ਪੱਤ੍ਰਾਂ ਪੱਤ੍ਰੇਕ, ਪੱਤ੍ਰੇਕ ਸੇਉਡਾਇਏਂ ਹੋਨਕੂਲ ਟੇਢਾਇਚਨੀਂਹਾਂ।” ਪੱਤ੍ਰੇ  
ਸੇਉਡਾਇਚਨੀ - ॥”

“ଆମେ କେନାହୋଯାଇର;” କୁଳେଣାଥୀ କୁଳେ ଏବଂ ଏ କେବଳପାତ୍ରମାତ୍ର ॥

ਤੁਹਾਂ ਤੁਲਾਈ ਸੁਖੇਣਾਏਂ ਰਹੋਗੇ ਪਾਪੀ ਸ਼ਗਾਹੇਗੇ ਤੁਝੇ ਨਾਭੋਨ-ਬੋਨ ਮਹਿਸੂਸ ਕਰਾਏ ਕਰਾਏ ਕਰੋ ਤੁਹਾਨ  
ਗੁਰੂ ਮਨੁੱਖਾਨ - “ਦੇਣ ਪੌਪੀ ਸੁਖੇਦਾਗੇ ਤੁਹਾਂ ਟੈਂਡੇ ਤੁਝੇ ਜਾਗੇ ਯਾਹੇਂ ਪਾਪੀ ਸਾਡੇ ਪਾਪੀ”

ਗੋਵਾਖਿਤ ਸੇ ਪਾਂਨੀ ਲਾਕ ਲਾਕ ਜੱਗ੍ਹਾਦ ਗੋਵਾਖੈਆਰ ਧਨੁਸ਼ ਹੈ ਸੋਨਾਂ ਵੇਚ ਆਸਾਨੀਕਟਾਂਗਮਾਂ ||  
ਪਾਂਨੀਕਥਾ ਗਾਂਧੀ ਸੋਨਾਲਾਚ ਟੇਕਟੇ! ਗੋਵਾਖੈਆਂ ਸੋਏ ਪਾਅਜੁਫ਼ਾਰ ਆਸਾਨਮਾਂ, “ਜੂਬਾਣੀ ਦੂਜਾਰੀ ਟੇਂ ਗੋਵਾਲ ਸੁਟ, ਏਸੇਦੀਂ ਪਾਅਜ਼ਲ ਟੇਂ ਗੋਵਾਲ ਜੇਮਾਂ || ਪਾਂਨੀ ਹੈ ਪਾਂਨੀ ਜੱਗ੍ਹੀ ਗੋਵਾਖਾਮਾਂ ||”

ਟੋਨਾਵ ਏਨਾਮਾਂਨਾਅੰਕ ਸ਼ਹੀ ਧਾਰੇ ਛਿਤਾਵ ਫੁੱ ਜਾਗੇਣਾਵਾਂ ਕੇ ਧਾਰੇ ਹਾਲਾਵਾਂ ਘਾਟਾਅਮਾਂ, “ਨੰਦਮਾਂ ਜੂਬੇ ||  
ਟੋਨਾਵਾਂ ਘਾਟਾਅ ਗੋਨਾਅਗੈਂਕ, ਏਨਾਵਾਂਕ ਗੋਲ ਹੱਦੀਏਵ || ਪੱਲ ਰਾਵਾਂਕੀਅਟਾਵਾਂ ||”

“ଶ୍ରେଷ୍ଠ ଦୟାଶୀଳତମ” ଫେଟୋଣ୍ କେବୋ ଜେତନ ॥” ଯନ୍ତ୍ର ଯନ୍ତ୍ର କୁଳେ ଜୀବ ଜୀବ ଟେଲିମାଧ୍ୟାଗାନ୍ତୁମ ଜୀବାନ ॥  
ଯନ୍ତ୍ରଏହି ଫେଟୋଣ୍ ଦୟାଗ ଟେଲିମାଧ୍ୟାଧିତ୍ତମ ॥ ଯନ୍ତ୍ରପାତର ଫେଟୋଣ୍ କେବୋରେନ୍ତର ଟେଲିମାଧ୍ୟ ॥ ଫେଟୋଣ୍କ ଯନ୍ତ୍ରପାତର

ਜੁਟੂਸੌ ਨੇਵਾਲਾਂਦ ਜੈਥਾ ਘਾਗਲ੍ਹੋਏ ਟੇਣਾ ਸਮੰਭਲਾਂਦਾਂ || ਏਏਨ ਪੱਧੈ ਹਉਂਦਿਆ ਰੰਗਿਨੇ ਬਾਣੀ ਪੈਂਧਾਂ || ਹੁਕਮੈਣੀ  
ਮੈਰ ਅਚਮਲ੍ਹ ਸੰਤੰਤੇ ਪੱਲਾਂਕ ਨਾਲ੍ਹੋਏ ਗਾਂਬਾਣੀਟਾਂਦਾਂ ||

ਹਾਥਾਵੀ ਸੇਲਗਾਂ ਸੁਣੋ ਪਾਸ ਟੋਪੇਗੁਣੇ ਪੱਧੇਅਨ ਗਾਵਿੰਚਟਾਨ॥ ਸੁਣੋ ਪਾਸ ਨਹੀਂ-  
ਏਧਾਨਕਾਂ ਰੰਗਦੇਮਗਲੇ ਗ੍ਰੰਥ ਮੈਨ ਦੇ ਝੜ, ਗਾਂ. ਨਾਲ. ਪੁਸ਼ਟਾ॥

ਧਰਮ ਧਰੈ ਜਪ ਹੁਏ ਸਾਡੀਂਦ ਰੋਨਾਲ੍ਹਿਏ ਪੱਤੇ ਸੇ ਕਿਉਂ ਓਸਹਮਾਣਾਏ ਗੇਂਦਾਂ॥ “ਏਹਾਂ ਜੂਬੀਂ, ਸਾਂਚੇ ਪੱਤੇ  
ਮਹਾਂਸਾਹੇ॥ ਪੱਤੇ ਰਾਂਘਾਂ॥”

“**ਅੜ੍ਹ ਪੁਰ ਅੜ੍ਹਾਂ** ਸੇ ਟੋਨਗੀਅਤ ਨੌਰ ਟੇਕ ਏਕਟਾਨੁਮਾਂ ॥ ਪੁਲਾਣਾ ਜੇ ਹਥਾਂ “**ਅੱਠੇਤੂ, ਏਦੇਨ ਅੰਹੀਂ**  
ਟੋਨਾਮਾਂਧਾ ਫੁਰਾਣਾ ਆਖ ਬੇਲਾਂ ਯੁਚਿਤ ਗਾਵੈਖ ਏਕਾਂ ॥ ਨਾਜੇਲੀਅਨੌ ਸਥਾਂ ਨੌਰਾਤਨੀ ਰੋਨੁਣੇ ਹੋਚਹਾਂ ॥ ਪ੍ਰਾਂਦੇ  
ਗਾਂਭੀਨੇ ਪੁਲੀਅਨੌ ਲੋਨਾਨਾਂ ਰੁਮਾ ਹੋਈਨੂ ॥ ਪ੍ਰਾਂਦੇ ਟੋਨਾਨ ਗੀਆਨ ਰੋਨਾਂ ਗਾਲੇ ਟੌਰੁਣੇ ਟੇਣਾਸਮਾਂਧਾਂ ॥  
ਪ੍ਰਾਂਟੋਾਂ ਨੌ-ਮੈ ਸੇਚ ਹੋਈਅਧਾਂ ॥” ਰੋਨਾਂਧਾ ਝੁਲੀਖ ਜੇਲਾਂ ਟੁਗਾਂ ਜ਼ਮੈ ਸਖਾਂ ਪੁਲਾਨਾਂ ਗੁਹੈਮਾਂਧਾਂ,  
“**ਗੇਮੀਂਠੀਠ ਫੇਅ** ॥ ਟੁਗਾਂ ਪ੍ਰਾਣੁਹੁਮੈ ਫਲੀਝੈ ਪ੍ਰਾਂਟੋਾਂ ਨੌ-ਮੈ ਸੇਚ ਹੋਈਅਸਾਂ ॥ ਫਲੀਏ ਪ੍ਰਾਂਟੋਾਂ ਨੌ-ਸੇਚ ਫੁਅਧਾਂ  
ਸੇਚਾਂ ਏਕਾਂ ॥ ਪ੍ਰਾਂਟੋਹੁਮੈ ਪ੍ਰਾਂਟੋਹੁਮੈ ਸੇਚਾਂ ॥”

ਛੋਂ ਲੁਸੇਨ ਟੇਜ਼ਨਾ॥ ਗਾਲਿਕਿ ਪਲਾਸ ਰੋਵਾਈ ਯਾਹਾ ਹਾਂਘਾਰੀਮਿਅਤਿ॥ ਰੀਲਾਰਿਕਿਦ੍ਰੇਟਨਕਾਹਾਂ ਰਾਹਾ  
ਹੈਮਾਗਾਹਾਂ ਘੋਟੇ ਘੋਨਾਤ ਸ਼ਬਦਾਤ ਪਲਾਹਿਸਤ ਪਲਾਹਿਸਤ ਹਾਂਘਾਰਾਹਾਂ ਜ਼ਿਛੇ ਦੰਖਿਆਂ॥ ਲਭਾਵੇਲਾਹਾਂ ਹਾਚਾਹ  
ਘੱਲੇ ਜੱਲਸਟਾਹਾਹਿਸਤ ਹਾਂਘਾਰਿਸਾਹਿਸਤ! ਪਾਲਿਕ ਘੋਟੇ ਰੋਵਾਲਿਕਿ ਜ਼ਟਠਾਹਾਂ ਘੱਲਾਉਣ ਲਾਂਕ ਦੰਤਾਹਾਂ ਜੂਝੇ ਪਸੇਚ  
ਦੰਨਾਂ ਘੋਥਾਹਾਂ॥

“ ପ୍ରେସଟ ହେଲା ॥ ଲେଖିଗା ଯେଇ ଯତ୍ନ ଯାଇଥିଲା, “କିମ୍ବା କିମ୍ବା ଯାଇଥିଲା ଯେଇରେ ॥ ”

ଆମ ଯାଇଲୁ ରାତିର ଦେଖାଇଲୁ, “ଆପେକ୍ଷା ଏହାକିମାନ ଟେନବାଜୁକି ହେବାରୀ ॥ କୁଣ୍ଡଳୀଙ୍କ ଯାଇବାକି ଏହାକିମାନ ହେବାରୀ ॥”

ਉੱ ਸੇ ਅਨੁਸਾਰ ਘੋਲ ਜ਼ਖੀਏ ਟੌਰੋਮਾ ॥

ਸੁ-ਟੇਂ ਸ਼ਕਰੋਸ ਘੜੀ ਪਾਲੁਣ ਨੇਵਾਂਹਾਂਟਾਂ ॥ ਪਾਲੁਠ ਗ੍ਰਾਹਾਂਧੀਅਨੀ ਸੰਚ ਟੌਂਨੀਮਿਤਾਂ ॥ ਸੇਖਰ ਘਲੀ ਘਨਾਰ  
ਘਨਾਰ ਗ੍ਰਾਹਾਂਧੀਅਨੀ ਲੋਭੇਨਬਸਟਾਂ ॥ ਪਾਲੁਠ ਬੇਟੀਅਹਦਨੀ ਘਾਉਹ ਟੇਣਾਅਬਸਾਈ ॥ ਟੇਣਾਅਹ ਘਾਉਹਮਾਨੀ ਗ੍ਰਾਹਾਂਧੇਨਾਲੁਣ  
ਫਲੁਣਾਅਨੀ ਗ੍ਰਾਹਾਂਧੀਅਨੀ ਘਲੀ ਝੋਕੇਬਾਗਾਰਾਈ ਜੱਥਾਂਹਾਂਟਾਂ ॥ ਜੱਥਾਅਸਤਲੁਣ ਘੋਖੇ ਘਨਾਲੁਣਾਅਨ ਘਨਾਰ ਘੜੀ ਪਾਲੁਣਾਅ  
ਨਰਟਾਨਾਟਾਂ ॥ ਨਾਏਣਾਅ ਜਗਾਅ ਜਗਾਅ ਸੰਘਾਨਾਟਾਂ - “ਪਾਂਟੇਨੂ ਸੇਮੀਂਡੀਂ ਫੇਨੂ ॥ ਰਾਹੇਦ ਰਾਹੇਦ ਪਾਂਟੇਵਾਂ ਹਾਤਾਂ  
ਘੇਨਾਰਟਾਂ, ਫਲੁਣ ਫੇਣਾਰਟਾਂ ॥ ਟੇਨਬਾਈਦ ਏਣੇ ਪੈਂਦ ਲੋਨਾਲੁਣ ਜੱਥਾਂਦੀਅਨੀ ॥ ਪਾਂਟੇਜੇਨਾਅਨੀ ਟੈਂਬਾਣਾਅਨੀ ਹੈਣ  
ਸੇਣਕੁਣ ਜੁਲੋਛ ਇਸਟੀਠਲੀਅਨੀ ਏਣੇ ਪੈਂਦ ਪੈਂਦਾਅਨੀ ਫੇਨਾਈਅਨੀ ॥ ਫੇਨਾਈ ਪੈਂਦ ਸੰਜੀਠਦ ਟੇਨਾਲੁਣੀਅਨੀ ॥ ਪਾਂਟੇਵਾਂ ਹੈ-ਲੈ ਜੇਦਤੁ  
ਘਾਮੀਅਨੀ ਫੇਣਾਲੋਕਾਅਨੀ ਘੇਣ ਜੱਥੀਅਨੀਅਨ ਘਾਮੀਅਨੀਅਨੀ ਰੋਨਾਲੁਣ ਪਾਲੁਣਾਅਨੀਅਨੀ ਟੇਨਾਲੁਣੀਅਨੀ ॥ ਫਲੁਣੇਅਨਾਅਨੀ ਟੁਗਾਂ ਪ੍ਰਾਣ  
ਘਨਾਰ ਗ੍ਰਾਹਾਂਧੀਅਨੀਅਨੀ ਟੇਣਾਸਰਥੀਅਨੀਅਨੀ ॥ ਟੁਗਾਂ ਫੇਣਾਲੀਅਨੀ ਹਸਟਾਵਸਾਅਨੀ ॥ ਘਲੀਅਨਾਅਨੀ ਫੇਨਾਗਾਰੀਅਨੀ ॥  
ਪਾਲੁਠ ਏਣੇਨਾਅ ਟੈਂਨਾਅਨੀਅਨੀ ॥” ਰੋਨਾਲੀਅਨੀ ਇਸਟੀਠਾਅਨੀ ਜਲੈ-ਜਲੁਗਾ ਫੇਣੇਅਨੀ ਗ੍ਰਾਹਾਂਧੇਨਾਲੁਣੀਅਨੀ ॥

“ਗੁਰੂ ਨਾਨਾ ਸਿੰਘ ਦੇ ਪੈਂਡਾਂ ਵਿੱਚੋਂ ਹੈ, ਜੇਕਿ ਉਨ੍ਹਾਂ ਦੀਆਂ ਪੈਂਡਾਂ ਵਿੱਚੋਂ ਹੈ, ਤਾਂ ਉਨ੍ਹਾਂ ਦੀਆਂ ਪੈਂਡਾਂ ਵਿੱਚੋਂ ਹੈ।”

ਅਗ ਇੜਕਣ ਅਨੁਰ ਅਗ ਫਰੇਟਲੇਮ ਪ੍ਰੋਨਾਮੋ ॥ ਸੁਖੈਚ ਅਗੋ ਅਨਾਹਤੇ ਨਾਦੀ ਏਂਨਾਵ ਟੇਮਾਂ, “ਅੰਤੇਚ ਟੇਨਸਾਡਾ

ਹੈਂਨਾਂਹਾਂ ਘੁਮਾਂਗਾ ਜੋੜ੍ਹਦੇ ॥ ਅਸੇਠੀ ਏਣੇਨਾਂਹਾਂ ॥” ਫੁੱ ਰਾਖਾਣਾਂਹਾਂ ਸੇਉਣਾ ਲੋੜਿਆਂ, “ਜੂਬੇ ਪੁੱਡੇ ਘੁਮਾਂਹਾਂ ਘੈਨਾ  
ਜਾਇਧਾਂਹਾਂ? ਫੁੱ ਨਾਹਕੀਏਨਿਸੇਭਾ ਏਕਾਂ, ਭੇਣਾਂਹਾਂ ਏਕਾਂ, ਫੁੱ ਘੈਟੇਏਨਾਂ ਘੈਟੇ ॥ ਜੂਬੇ ਟੰਧਾਂਹਾਂ ਰੇਭਾਂਹਾਂ ॥ ਫੁੱ  
ਮਾਛਾਂ ਰੇਸਾਨ ਸੰਭਾਵ ਟੇਕਾਂਹਾਂ ॥”

“ਗੋਨ ਦੀ ਸ਼ਕਤਿਆਂ॥ ਪੜ੍ਹ ਏਸੇਦੀ ਏਡੇਵਾਂ ਸੇਉਣੀ॥” ਗੋਨਮਟਾਣ ਪੜ੍ਹ ਪੜ੍ਹੈ ਰਾਅਨਾਂਗੀ  
ਪੜ੍ਹਾਂਗੀ॥

ਸੇਣ-ਨਾਨੀਆ ਸੇਮਾਂ ਘਟਾਂਤ ਸਕਦਾ ਹੈ ਜੋ ਨਾਨੀ ਵੀ ਮਾਂਨੀ ਚੁਪੈ ਰਹੀ ਹੈ ਅਤੇ ਉਸ ਲਈ ਸੁਖ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਲਈ ਸੁਖ ਪ੍ਰਾਪਤ ਕਰਨਾ ਚਾਹੀਦਾ ਹੈ। ਅਤੇ ਇਸ ਲਈ ਸੁਖ ਪ੍ਰਾਪਤ ਕਰਨਾ ਚਾਹੀਦਾ ਹੈ। ਅਤੇ ਇਸ ਲਈ ਸੁਖ ਪ੍ਰਾਪਤ ਕਰਨਾ ਚਾਹੀਦਾ ਹੈ।

ਗੇ ਪਾਸੋਂ ਹੋਰਾਨ ਕਰੋਨ ਰਾਹਿਲ ਹੋਰਾਇਸ ਜੱਜੁਆਂ || ਜਟਚ ਸਮ ਦੰਤਧਾਰਾ ਪਲੀਸ਼ਾਵਾਂ ਟੌਅਂ ਪਲੋਕਣ  
ਟੁਗਾਉਣਾ ਸੋਨਕੈਣ ਸੁਖਿਲ ਪਾਹਾਂਦੇ ਹੋਰਾਇਸ ? ਟੈਂਡੋਨਾਵਾਂ ਪਾਟਚਾਰਾਂ ਲਾਭਕੇਨ, ਸੰਪਾਂਗਾਂ ਲੋਾਵਾਂ ਜੰਜਾਅ,  
ਘਾਰਸਥਾਂ ਨਾਹਾਂਗਾਇਸ਼ਾਂਲਾਹਾਂ ਮੈਂਦਾਂਲਾਹ, ਸੁਖਿਗਾ ਨਾਛੋਹੋਹਾਂ ਸ਼ਸ਼ੇਹੁਗਾਰੀ ਟੁਲੋਹਾਹਾਂ ਗਾਹੋਕਾਹੇ, ਬੇਣਾਹਮਾਂ  
ਗੀਟੀਗਾਹੇ ਨੀਕੇਣ ਟੈਂਹਾਵਾਂ ਗੌਲੇ ਪਾਨੇਨਾਹਾਂਦੇ ਜਟਚਦ ਸੋਧਾਹੋਹੀਂਹੀਂਹੇ ! ਯੋਏ ਪਲੀ ਸੰਗੋਹ ਪਾਹੋਹੇਣਾਹੀ, “ਜੰਗਾਂ ||  
ਫੌਝਾਹ ਨੇਨਾਹਾਣ੍ਹੁ || ਪਾਨੇਨਕਾਵਾਹੀਂਹੇ ਹੀਨਾਹਿਲੇ ਰਾਸਾਨਕਿਲੇ ਲੰਦ ਹੋਧਾਗਾ ਜੱਹੁਹੈ ||”

ਜੇ ਪਾਂਨੇ ਜ਼ਰੂਰ ਸ਼ਾਮਲਾਣੀ ਸ਼ਹਿਰ ਜੇ ਸ਼ਹਿਰ ਜ਼ਰੂਰ ਸ਼ਾਮਲਾਣੀ ॥ ਫੇਰਪੈਣ ਵਾਡੇ ਲੁਧਿਆਣੇ ਪਾਂਨੇ ਅੰਦਰ ਅੰਦਰ ਅੰਦਰ ਮੁਹੱਲੇ  
ਮੁਹੱਲੇ ਪਾਂਨੇ ॥ ਦੀਪ ਟੌਕੀ ਛਾਂਚਲਾਂ ਗਾਂਭੂਟਲਾਂ ਰੋਨਣਾਣੀ ਫੁਲਣੇ ॥

ଶୁଣିଲୁହାରୀ ଦୂର୍ବଳିର ଟେକାରୀ ॥ ଯାହେଗାନୀ ଦୂରୋ ଯାହା ଟେକାରୀ ଏହେଇ ଲେଖି-ଟେଙ୍ଗା-ଜ୍ଞେଇ  
ଫଳେ ଗ୍ରାମର ଗ୍ରାମୀଟି- ଟେକାରୀରାକାରୀ ॥ ଜାତରାଣାରୀ ରାହେ ଦେଖି ପାଟଂଟାରୀ ଦୁଇ ପ୍ରେସିଟାର  
ଟେକାରୀ ॥ ଜ୍ଞାନାରୀ ଜ୍ଞେନାମ୍ବେ ଲେଖାପଥରେ ନନ୍ଦାରୀ ? ଜ୍ଞେସର୍କେ ଦେଖିବାରୀ ଜ୍ଞାନରାକାରୀ ଜ୍ଞାନାରୀ,  
ଯାନ୍ତିର କାହାରେକାରୀ ଟେକାରୀ ରାହେ ଦୂର୍ବଳାକାରୀ ॥ ମନୀ ଯାହାରାକାରୀ କାହାରେ ଜ୍ଞାନାରୀ ॥ ଦେଇ ଦେଇ  
କାହିରାକାରୀ, ଜ୍ଞେସର୍କେ ହେବାକୁ କାହିରାକାରୀ ॥ ଦେଇବାରୀ ଜାମାରୀ କେବଳ ଲୋକ କାହାରେ ଜ୍ଞାନାରୀ ଗାଲି ହେବାରୀ ॥  
ଜ୍ଞେସର୍କେ ଗାରୀ-କରୁଟିଙ୍ଗ-କାରୀରୀ ପାଂଚେଇ ଦେଇ କରୁଟିଙ୍ଗରୀ ॥ କରୁଟିଙ୍ଗାଲୁ ଗାରୀ-କରୁଟିଙ୍ଗ-କାରୀରୀ ପାଂଚେଇ ଦେଇ ॥  
ଯାନ୍ତିର ମନୀ ଦେଇ ଯାନ୍ତିର କାହାରୀ-କାହାରୀ ଦେଇ ଲେଖି, କାହାରୀ-କାହାରୀ ଦେଇ କାହାରୀ ॥ ଯାନ୍ତିର ଦେଇ ! ଯାନ୍ତିର ଦେଇ  
ଲେଖିବାରୀକାହାରୀ ହେବାରୀ ହେବାରୀ କାହାରୀ କାହାରୀ କାହାରୀ, କାହାରୀକାହାରୀ କାହାରୀ କାହାରୀ କାହାରୀ ॥

ਦੁਸਤਾਣੀ ਹੈ ਪ੍ਰਾਣੇ ਪ੍ਰਾਨ ਪ੍ਰਾਨ ਪ੍ਰਾਨ ਦੁਸਤਾਣੀ ਹੈ ਜੁ ਜੁ ਹੈ ॥ ਟਕਾਂ ਹੈ ਹੈ ਪ੍ਰਾਨ ਹੈ ਪ੍ਰਾਨ ਹੈ ਪ੍ਰਾਨ

ਗੰਜੀ॥ ਘਟੋਭਲ੍ਲ ਗੁਰਾਈ ਧਨੀ ਜੇਨਮੈ-ਜੇਨਲੋਕਲ੍ਲਏ ਹੁਕਮੈ ਸ਼ਬਦ ਪ੍ਰਕਾਸ ਸੰਤਸਾਂ॥ ਘਲੋਨਾਾਂ  
ਧਰਨ ਪ੍ਰਕਾਸ ਦੀਆਂਪੈਨ੍ਨਏ ਟੈਮਸਕੀ॥ ਧੈ, ਧੈ ਧਨੀ ਧੈਅਮੈਣਾਏ ਗੈਨੈਮੈਣੀਏ॥ ਧੈ ਧਨੀ ਹੀ ਧੈਨਮੈਨ!

ਘਟੋਭ ਟੈਨਮਾਾਖ ਸ਼ਬਦਾ-ਸ਼ਬਦਾਏ ਪ੍ਰਕਾਸਾਂਨ ਸਕਾਨਾਫ ਫੇਨਲ੍ਲਏ ਸੁਖਟੁਮਾਂ॥ ਸੁਸਾਨ ਰਾਇਟੋਨਟਾਗਾ ਸ਼ਵਸਾਨ  
ਹੁਕਮੈਣੈ ਗੁਣ ਸ਼ੇਗਾਰਟੋਸ ਜੇਮਾਂ॥ ਧੈਅਾਂ ਧੈਨ ਦੀਮੈਨ ਨੈਧਾਨੈਣਾਟੀਅੱਨ ਸ਼ਵਸਕਾਾਂ ਸ਼ਬਦੇ ਗੁਰਿਆ ਗੁਰਿਆ ਸੰਗਾਨ॥  
ਰਾਣੈ ਗੁਸਚ ਧਨੀ ਨੁਹੈ ਪ੍ਰਾਗਗਾਰੀ ਪ੍ਰੇਣਲ੍ਲਾਇ ਸੁਰੰਗੀ॥ ਘਲੋਨਾਾਂ ਟੈ ਧਲੋਕਲ੍ਲਏ ਧਨੈ ਪ੍ਰਕਾਸਾਏ ਟੈਨਾਂਨ  
ਹੈਨੀਨਟਕ ਜੇਮਾਂ॥ ਨਾਨੈਣਾਨ ਫੇਸਏ ਧਾਏ ਸੰਲੋਨਟਾਗਲ੍ਲਏ ਨੈਨਮਾਨ, “ਓ ਓ ਦੀਆਂਟੀਅੱਨ ਧਨੀਨ; ਘਲੋਨ  
ਪ੍ਰਕਾਸਾਨ ਟੈਣਟਸਚ ਧਰਨ ਪ੍ਰਕਾਸ ਫੈਨ ਕੋਨਿਆਾਂ ਟੁਗਾਂਝੀ ਗੁਨਾਨ ਨੈਨਲ੍ਲਏ ਗੈਨੈਮਸਕੀ॥” ਗੁਰਿਆ ਗੁਰਿਆ ਟੇਲੋਕ  
ਜਥੈ-ਸਕਗਾਰੀ ਜਥੀਕ ਧਨੈ ਜੇਨਾਹੀ ਸੁ ਗੈਨਨਕੈਂਦ ਸ਼ਵਸਕਾਾਂ ਸ਼ਬਦੇ ਗੈਨਨਮੀਠਨੈ ਛਥਮਾਂ॥ ਧੈ ਧੈਨੈਣ ਸ਼ੇਣਤਾਾਨ  
ਗੰਨ॥ ਧੈਏ ਸੇ ਪ੍ਰਕਾਸ ਘੈਣਲ੍ਲਏ ਸਗਾ ਟਾਂਗਲ੍ਲਏ ਟੈਂਡਨੈ ਛਥਮ ਸ਼ਵਸਕਾਾਂ ਸ਼ਬਦੇ ਜਥੈ ਸਕਗਾਰੀਨੀਏ ਧਨੈ ਜਹਨ  
ਸ਼ਹਿਆਨ ਹਸਨ॥ ਜਥੈ-ਸਕਗਾਰੀਨੀਏ ਪ੍ਰਕਾਸ ਧੈ ਸ਼ੁਅਏ ਰੋਧਾਨੀਅਸ ਸ਼ੁਅਏ ਰੋਧਾਨ੍ਨਏ ਟੈਂਮਾਂ॥ ਸੁਨੈਨਲ੍ਲੁ ਧੈਨੈ  
ਟੈਂਡਾਅਸ ਜੈਮਾਂ॥ ਘੈਨਲੈਣਾਗਲ੍ਲਏ ਜਨਟਾਨ, ਧੈ ਧਨੀ ਧੈਟੋਈਅਾ! ਨਗੁਣਾਈ ਧਨੀਨ ਪ੍ਰਕਾਸਲ੍ਲੁ ਦੈਣਾਈਣਾਅਸ  
ਗੰਮਾਨ! ਧੈਅਾਂ ਨਾਹੀਂ ਧਨੈ ਛਥਮ ਜਥੈ-ਸਕਗਾਰੀਨੀਏ ਪ੍ਰਕਾਸਲ੍ਲੁ ਦੈਣਾਫੀ-ਦੈਣਾਫੀ ਜੈਂਡਾਅਸ ਜੈਂਜੁਕਟਾਨ॥ ਧੈਨੈ  
ਸ਼ਵਸਕਾਨ ਧਨੀਨ ਨੈਨਕੇ ਜੈਨਕੇ ਧੈਨੈ ਸ਼ਬਦੇ ਜੈਨਕੇ ਧੈਨੈ ਸ਼ਬਦੇ ਟੈਂਮਸਕੀ॥ ਧੈਏ ਰੋਧਮੈਣਾਨੀਠਨ ਨੈਨਕੇ ਜੈਨਕੇ ਧੈਨੈ

-ਘਲੋਨੈਣਾਨ

## ગોપેનાસુદ્ર અટિન

“ਉੱਲ ਜੋਗੰਨ ਕਰੇਣਾ ਨਹੀਂ ਬੀਅਚਨੈ ॥ ਨਾਭਦੇਵੀ ਨਾਭਾਈਆਂ ਤੋਹਰੀਂ ਨੇਨਾਠਨੀ ਨਾਲੋਨ ਨਾਸੇਪ  
ਆਸਾਈਂ ਨੇਨਾਦ ਗੋਲੁਗੁਅਜੁਲੀਂ ਨੇਨਾਠਨੈ ॥ ਉੱਲੇਣ ਧਰੋਣਾਨ ਸਕਟਾਣ ਜ਼ਰੋਨਮਾਤਾਨ ਪ੍ਰੋਕਾਣ ਕੇਨਾਲੁਹਾਂਗ  
ਦੁਆਈਂ ਜ਼ਰਟਸਾਈਂ ਦੂਬੀਂ ਧਲੀਂ ਜ਼ਬਾਈ ਲਾਪੇਨਮਾਂ ਨੇਨਾਛੁ ਟੋਖਾਗਾਈ ਫੇਬਾਂ, ਉੱਝੀ  
ਨਾਥਾਂ ਨਾਲੋਨਮਾਂ, ਨਹੀਂਗੀ ਫੇਸਾਨ ਨਾਲੋਨ ਹੀਅਚਟਾਂ, ਹੀਅਂ ਨੇਭਦ ਧਾਨ ਟੋਹੀਜੈ ॥”

ਫਰੇਂ ਨੇਨਾਲੁ ਜੋਸ਼ਦ ਨੇਨਾਮਾਣ ਹੋਣ ਸੇਕ੍ਰੈਟ ਨਾਲੋਨ ਘਾਤਾਂ || ਪ੍ਰਾਣੀ ਪ੍ਰਾਣ ਨੇਨਾਮਿਤ ਪ੍ਰਾਣ  
ਅਜੂਨਾਂ || ਫਰ੍ਜ ਗੋਰਟਠੀ ਏਂਡੋਰਾਂਡਾਰੀਂ ਏਂਡੋ-ਸ੍ਰੋਧੀਂ ਨੇਨਾਲੀ ਪ੍ਰਾਣਾਂ ਹੁਲ੍ਹੀਂ ਪ੍ਰਾਣੀਂ ||  
ਆਰੇਮਾਲੁ ਸਪ੍ਰੇਵਾਲੁ ਫਾਗੋਸ਼ ਏਂਡੋ-ਸ੍ਰੋਧੀਂ ਹੁਲ੍ਹੀਂ ਪ੍ਰਾਣੀਂ ਜਾਂ ਟਾਟੇ ਟਾਟੇ ਲੋਭੀਂ ਪ੍ਰਾਣੀਂ ਏਂਡੋ-  
ਲੋਭੀਂ ਸ੍ਰੇਕ੍ਰੇਕ੍ਰੇ ਸਪ੍ਰੇਵਾਲੁ ਸਪ੍ਰੇਵਾਲੁ ਘਾਮਾਨ ਏਂਡੋ-ਟੈਂਬਾਣਾਵਾਂ ? ਪ੍ਰਾਣੀਂ ਫਹਾਂ ਪ੍ਰਾਣੀਂ ਪ੍ਰਾਣੀਂ ਨਸ਼ੇ-ਚਾਹੀਂ  
ਫਰੇਨ ਮੈਂਦਾਗ ਫੇਨਾਲਾਵਾਂ ਏਂਡੋ-ਛੁਹੀਂ, ਪ੍ਰਾਨੀਂ ਪ੍ਰਾਨੀਂ ਟੇਗਾਏ ਪ੍ਰਾਨੀਂ ਸੁਣ੍ਹੇ-ਏ ਪ੍ਰਾਨੀਂ ਫਰ੍ਜ



ଶୋଣି ଲୋକାଙ୍ଗରୁ ଟେଙ୍ଗାଳି ପାହନ୍ତିରେ ଦେଖି ॥ ଯନ୍ତ୍ରରୁ କୁଳେଣ୍ଠ କୁଣ୍ଡ ଜୈଅହେଣ୍ଠାମାରୀ ଶାସଟାନ୍ କୁମାରୀ  
ଯାରେମାତ୍ରିଏ ଜାତୀୟ ଲୋକମାନ, 'ଟେଙ୍ଗ ଯଳୀ ନାହିଁ ବ୍ୟାଟଧରୀ କୁଳମିଶ ଜେବୁଟାଣ ନୀଯାଖର କୁଣ୍ଡମାତ୍ର ॥' ଟେଙ୍ଗ  
ଯଳୀରୁ କୁଳେଣ୍ଠ ଟୁଟ ହେବେ ॥ ଟେଙ୍ଗାଳିର କୁଣ୍ଡମାତ୍ରକେଳ କୁଳେଣ୍ଠ ଜଥ ଜଥାଣୁଟ ହୁଏ ପେନ୍ଦରୁ ପେନ୍ଦର ଜୁମାନ୍ ॥ ଯନ୍ତ୍ର  
କୁଳେଣ୍ଠମାରୀ ଜାପାନୀଚଟାଙ୍ଗାର ପେଣ୍ଟ ଟେଙ୍ଗମାତ୍ର ॥ ଝୁମାଣି ନାହିଁ କୁଳେଣ୍ଠମାରୀ ଲୋକମାତ୍ରକାଣ ॥ ଯାମିଶମାନ  
ଯାରେମାତ୍ର, ଯାରେମାତ୍ରାଣି ଦୂଷଳୀତ, ପେଟର ॥ କୁଣ୍ଡମିଶ ଗେବିରୀ ଗୋଳ ଯାହିଁ ନମଦେବନ ଯାରୀରୁ କୁଳେଣ୍ଠ କୁଣ୍ଡାଣ ଏଇ ଯାହିଁ  
ଟେ ॥ ଏଇରୁ ଟେଙ୍ଗ ଟେଙ୍ଗ ଲୋକ ଲୋକର ଲୋକର କୁଣ୍ଡମାର ଲୋକମାର ଲୋକମାର ଲୋକମାର ॥ ଝୁମାଣିଆଣ କୁଳେଣ୍ଠମାର  
ମାନ୍ଦାଙ୍ଗାର ॥

‘ਟੌਕੀ ਘਾਲੋਹਾ ਸ਼ਹੀਦ ਟੌਮਾ ?’

‘ਏਨ ਘੜੀਂ ਗਈਆ ਭੇਟੀਆਂ ਸੰਘ ਟੇਮਾਂ ਕੋਨਾਂ ॥’

‘ਹਸੀਏ ਹਟੇਲਗਾਂ ਘਾਰੇ ਓਨ, ਨਹਿਅੰ?’

ਸੇਲ੍ਹਾਡੇ ਰਾਮਾਨ ਗਾਰੈਣਾ ਜੂਸਟਾਨ ||

‘ନାହେତିର କିମ୍ବା କେବଳିର ନାହିଁଯା ? କେବଳିର କିମ୍ବା କିମ୍ବା କେବଳିର ନାହିଁଯା ॥ ନାହିଁର କିମ୍ବା ନାହିଁର ନାହିଁର’

ਸੇਲ੍ਹਗੈਹਾਂ ਸ਼ਬਦਾਏ ਰੋਨਿਆਨ - 'ਸੇਅਣ ਰਾਹਗਾਏ ਰੋਨਾਵਾਂ ਨਾਚਨਾਂ ਟੈਂਕੇਹਾਂ ਸਕਾਵਾਂ ਟੈਂਕ ਦੇਣਾ  
ਰੋਨਾਂ ਨਾਚਨਾਂ ਜੇਤੁਂ ਹੋਨਾਵਾਂ ॥ ਪਾਖਾਂ ਰੋਨਾਵਾਂ ਨਾਚਾਵਾਂ ਸੇਲ੍ਹਗੈਹ ?'

ਸੇਲ੍ਹਗੋਹਾਲ ਏਮਾਂ ਲੋਨ ਲੋਨਮਾਨ || ਪਲਾਸਟ ਸੈਏਸ਼ਨ ਮਾਂਤੀਲਾਹਮਾਂਲਾਈ ਪੈਂਫਲਾ ਸਕਾਲ  
ਸੇਲ੍ਹਗੋਹਾਣਾਂ ਟੌਂਸ ਪਾਨ ਸੁਲੋਹਾਣਾਂ ਸ਼ਵਸਾਨ ਜੈਂਰਟਾਂ ਲੋਨ ਸਟੀਵ ਨਾਲਾਈ ਮਾਂਤੀਲਾਹਮਾਂਲਾਈ || ਟੁਕੋ ਲੋਹੀ  
ਸੁਲੋਹਾਈ ਸੇਲ੍ਹਗੋਹਾਨ ਗਾਰੀਮਾਨ ||

ਫੰਟਾਂਗਾ ਟੁਗਾਰੇ ਲੋਦੀ ਪਾਂਚ ਸ਼ੁਭੇਤਾਨ ਮਹਿਸੂਸ ਟੁਗਾਰੇ ਲੋਦੀ ਪਾਂਚ ਸ਼ੁਭੇਤਾਨ ਮਹਿਸੂਸ  
ਘੋਹਾਨਾਲ੍ਹਾਦ ਸ਼ਬਾਅਏਨ ਗੱਲੇ ਜੁਹ ਰੋਗਾਵ੍ਹਾਦ ਮਹਿਸੂਸ ਘੋਹਾਨਾਲ੍ਹਾਦ ਪਾਂਚ ਸ਼ੁਭੇਤਾਨ ਮਹਿਸੂਸ

ਨੰਟਸਾਨ ਘਾਮੇਨਗਾਰੀ ਗੱਲੋਏ ਲੰਘਿਤਾਂ ਨੇਨਕੁਝ ॥ ਹ੍ਵਾਗਾ ਰੇਖਿਅਨੁਏ ਸੇਵਾ ਧੜ੍ਹ ਜਾਹੈਣਾਟਸਾਨ ਸੇਫ਼ਗੈਛੁਏ ਧੜ੍ਹ  
ਹ੍ਵਾਗਾਰੀ ਸੇ ਧਾਨੀ ਕਟੀਚਰ ਹੁਲੋਏ ਗੈਚਟਾਂ ਨੇਨਾਏ ਲਾਗੀ ਝੌਲੁਏ ਕਟੀਚਰ ਮਾਂਦੀਨਾਹੇਮ ਝੌਲੀਠਨੁ ॥ ਭਾਹਗਾ  
ਮਸਤਾਂ ਨੇਨਕੁਝ ਧੜ੍ਹ ਸੰਨਚਟਸਾਨ; ਧਾਮੇਸਤਾਂਲੁ ਸੇ ਹੁਕੇ ਹੋਏ ਨੰਟਸਾਨ ॥ ਸੰਨੰਗੁ ਸੁਗਾਸ ਨੇਨਾਤਾਂਲੁ ਦੋਧਾਉ  
ਦੋਧਾਉ ਨੰਟੀਛੁਅੰਨੁਏ ਹੇ ਨਾਹਾ ਹੁਕੇਖੁੰ ॥ ਟੁਫ਼ੀਨੁ ਪੇਕੀ ਹੈਣਾ ਹੋਇਲੁ ਏਨ ਹੁਲੋਚਾਰੀ ਲਾਹੈਨਾਨੀ ਧਾਰੀਓ  
ਦੁਧਾਰੀਚ ਜਾਸਤ ਏਕਾਂ, ਟਾਂਗਾਗਾ ਏਕਾਂ, ਸਾਂਲਾਗ-ਗਾਲਾਟੇ ਝੁਅੰਧ ਨੰਜੀਠਾਂ ਸੇਫ਼ਗਾਹਾਟਿਹਾਂ ਹੈਲੁ ॥ ਧਲੁਸਾਨ  
ਨੰਜੀਥਸਾਨ ਸਰਨੀ ਧਾਨ ॥ ਟੇਣਾਗਾਸਾਨੀ ਝੁਥੀ ਹੁਲੋਚਾਏ ਸੇ ਧਾਨਕੁਝ ਨੇਨਬਸਾਨ ॥ ਸੇਫ਼ਗੈਛੁਲੁ ਹੁਲੁਝ ਬ੍ਰੇਣ ਜਾਇਠਮੀ  
ਏਕਾਨਤਾਂਏ ਪ੍ਰੋਕ਼ਹੈਣਾਂਨੁਲੁ ਹੁਕੇਲਾਨ ਧੜ੍ਹਨੁ ਦੀਧਾਨੀਧਟਸਾਨ ॥ ਧਾਮੇਸਤਾਂਏ ਸੁਖਾ ਸੁਖਾਨ ਦੀਧਾਨੀਧਟਸਾਨ  
ਸੇਵਾ ਧਲੀ ॥ ਹੁਕੋ ਹੁਲੇਲ ਧਾਰੀਏ ਘਾਹਾਏ ਨੰਹਾਟਕੁਝ ਧਾਰੀਲੁਲਾਗਾ ਸਰਨੀਨ ਲਾਹ ਲਾਹਾਖੁਏ ਟੇਣਾਨਟਸਾਨ ॥  
ਸੁਗਾਸ ਧੜ੍ਹਦਾਹਾਨ ਟੱਥਾਲਾਨੀਅੰ ਦੋਹੀਨ ਧਾਨ ਦੰਟਸਾਨ ਸੇਮੈਚਾਰੀ ਸੇਫ਼ਗੈਛੁਏ ਗੈਅਖੁੰ ਨੇਨਾਮੀਚ ਟੱਥ ਧੜ੍ਹ  
ਟੇਣਾਗਾਸਾਨੀ ਹੁਲੋਚਾਰੀ ਸੁਖਾਨ ਏਸਟਮੀ ਝੌਂਧਾਰੀ ਸੁਖਾਨੀ ਹੋਗਾਖਾਨੀ ਝੌਂਪੇ ਨੇਨਾਧਾਨੀ ॥

ମେଳଙ୍ଗୋହ ଏଣ୍ଣୁଥର ଶ୍ଵେତାକାରିନା ପରିଚାରିତ କରିବାକାରୀ ॥ କୁର୍ରିଲେ କୁର୍ରିଲୋଭିନ୍ଦୁ ଜାମୋର ଜାମୋର ପରିଚାରିତ ॥  
କେନ୍ତିମାର୍ଗରେ କରିବାକାରିନା ‘କୁ’ କେନ୍ତାଳୀ ପାଇଁର କୁର୍ରିଲେ କରିବାକାରିନା କରିବାକାରିନା ॥ ପାଇଁର ପାଇଁର କରିବାକାରିନା କରିବାକାରିନା କରିବାକାରିନା ॥ ପାଇଁର ପାଇଁର କରିବାକାରିନା କରିବାକାରିନା କରିବାକାରିନା ॥ ପାଇଁର ପାଇଁର କରିବାକାରିନା କରିବାକାରିନା କରିବାକାରିନା ॥

‘ପ୍ରାଚୀନ୍ତିକ ଲୋକମାନଙ୍କ ଜୀବନକଣ୍ଠୀ ହେଉଥିଲା । ଯାହାର ଦେଖେ ଯେବୁଂ ଲୋକଙ୍କ ଜୀବନକଣ୍ଠୀ ହେଉଥିଲା, ଜୀବନକଣ୍ଠୀରେ ଯାହାରେ ଟଂପରିମାନ ନାହିଁ ନାହିଁ ଲୋକଙ୍କର ଜୀବନକଣ୍ଠୀ ?

‘ਏਤੇਣਾਂ ਦੋਵਾਂ ਕੰਪਿਊਟਰਾਂ ਨੇ ਜ਼ਿਆਦਾ ਸੁਖ ਕੇ ਹੋਏ ਸਾਡੇ ਪ੍ਰਾਣੀਆਂ ਵਾਲੇ ਵਿਚਾਰਾਂ ਵਿੱਚ ਆਪਣੀ ਮਹੱਤਤਾ ਦਰਸਾਉਂਦੀਆਂ ਹਨ।

‘ଦେଇ ଯାନ୍ତିର ଜୀବିନ୍ଦୁ ॥ ଲୋକରୀ ଲୋକରୀମଧ୍ୟ ॥’ ଯାନ୍ତିର ଦେଇଥାଣ ସେଇଶେଷ ହୃଦୟମନ ନରଟ୍ୟାଟମନ ॥  
ଯାନ୍ତିର କେବଳ ଜୀବିନ୍ଦୁ ହୃଦୟରୀଯ ଜୀବ ନାହିଁ ॥ ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ହୃଦୟରୀଯ  
ଯାନ୍ତିର କେବଳ ଜୀବିନ୍ଦୁ ହୃଦୟରୀଯ ଜୀବ ନାହିଁ ॥ ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥  
ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥ ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥  
ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥ ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥  
ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥ ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥  
ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥ ହୃଦୟରେ ଉଚ୍ଛବି ଦେଇଥାଣାର୍ଥ ନେଇ ହୃଦୟ ଗ୍ରୂପମନ ॥

ହୋଣ୍ ହୁକୁଳୀ ଲକ୍ଷ୍ମୀ ଯାଇଥାନା ॥ ଲକ୍ଷ୍ମୀ ଯନ୍ତ୍ର ନନ୍ଦାଟିରଙ୍ଗୀ ଦେୟାଗାମ ହୁନ୍ତେମାଣ୍ ଟେ ଗାମାଣ୍ ଯାଇ  
 ଲେଖିଥାଣ୍ ଟେଲେଇ ଗାନ୍ଧିର ସର୍ବ ଯାଏ ଲୁହା, ଦେବାମ୍ ଲେନାଇ ଶେର୍ବ ହେମା, ଦୁର୍ବ୍ୟାନର ଦୁର୍ବ୍ୟାନେ ଲେନାଇଲେଇ ॥  
 ସେଇଛେଇ ଲୁହା ଦେଇଥାନା, ଯାମାଏ ଲେନାଇ ଗେଇ ହେଇଥାନା ॥ ନାମଦେଵନ ଯନ୍ତ୍ର ନାନ୍ଦନ ଜ୍ଵଳଣ ଦେୟାଗାମନ  
 ଦେୟାଟଥାନା ॥ ଯନ୍ତ୍ର ଦେୟାଗାମାଣ୍ ହୁନ୍ତେଇଥାପିର ଯାମାହୁଳୀ ଦେଇଥାପିର ହେଠି ଯାମାପିର ଯାମାପିର ଦେୟାଟଥାନା ॥  
 ଯନ୍ତ୍ରକ ସେଇଛେଇନ୍ତି ନାନ୍ଦନାମାଣ୍ ହୁନ୍ତେଇ ହେତେ ଯତା ଲୋହା ଲୋହା ଲୋହା ॥ ନେଇନ୍ତି ହୁନ୍ତେଇଥାପିର ନାନ୍ଦନ  
 ଏହୋଇଥାପିର ଯାମାପିର ନାନ୍ଦନାମାଣ୍ ହୁନ୍ତେଇ ଯାମାପିର ଗାର୍ତ୍ତମାନ୍ ॥ ଦୂରି ହେନ୍ତି ହୁନ୍ତେଇ ସେଇଗାନ୍ତି ନାନ୍ଦନ  
 ହେତାର୍ ॥ ଯେଇ ଲେନାଇଛୁଟାର୍, ଅଟିବର ହନ୍ତେଗ୍ରୀ ଯେନାନ୍ଦନାପିର ହୁନ୍ତେଗ୍ରୀ ଶ୍ରୀଗାମ୍ଭାସ ହୁନ୍ତେନ ହୁନ୍ତେଇ ଲୋହାଗାମ ଯାଏ  
 ହେଇଥାପିରମାଣ୍ ॥ ଯେଇ ଲୋହା ରୀତିର ଯୋହା ଶ୍ରୀଲୋହା ॥' ସେଇଛେଇଥାପିର ହୋଣ୍ ହୁନ୍ତେଣ ସେଇରଙ୍ଗାଣ୍ ହେତାର୍  
 ସେଇନ୍ତି ହେତାର୍ ଦୂରିକିମାହେତାର୍ ॥ ହୁନ୍ତେଇଥାପିର ନାନ୍ଦନ ଯନ୍ତ୍ରାଲୁ, ହୁନ୍ତେନ ରେହୋଗାର୍ଥାନା ହୁନ୍ତେଯାଏ ଯୋହା  
 ଜ୍ଵଳଣ ଲେନାଇଯାଟର ଲେନାଇଲୁହା ଲେନାଇ ଲେନାଇଲୋହା ॥ ସେଇଛେଇ ନାନ୍ଦନାପିର ଟେଇ ଶ୍ରୀମାଟଥାନା ॥ ରୀତିର ନାନ୍ଦନ  
 ହୋଣ୍ ହୁନ୍ତେଯାନାର ନାନ୍ଦନ ଯନ୍ତ୍ରାଲୁ ହୁନ୍ତେଇଥାପିର ହେତାର୍ ହେତାର୍ ହୁନ୍ତେଯା ହେତାର୍ ହେତାର୍ ॥ ଲୋହା ଯନ୍ତ୍ରାନ୍ତି ନାନ୍ଦନ  
 ଲୋହାଯାନାର ଟେନାଇ ଲେନାଇ ହୋଣ୍ ହୁନ୍ତେନ ହେତାର୍ ॥

“କୋଣ ହେଉଥିଲୁମା ଶାଖଟେ, ଗୋଟଳା ପାଇଁ ପାଇଁ ଶାଖଟାମା ॥”

“ଆଜି କୋଣମାର୍ହ କୁଳେଖାରୀଙ୍କ କଟିପକ୍ଷ ଲୋପିଲାଗା ତେଣୁ କାହାରେକାମାନ କାହାରେକାମାନ କାହାରେକାମାନ କାହାରେକାମାନ, “ନାହିଁ ଗୋଟିଏ ଯାହା କୋଣରେଇବାକୁ କୁଳେଖାରୀଙ୍କ କଟିପକ୍ଷ କାହାରେକାମାନ ?” ଶୁଣିଲେଣ୍ଠା ଦୂରଟାରେ କୁଳେଖାରୀଙ୍କ କଟିପକ୍ଷ କାହାରେକାମାନ, “ଗୋଟିଏକାମାନ ଟେଲିଫିଲ୍‌କ ଫେର ଏସଟେମାରୀଙ୍କ କମାଇଲୁକ ପେଟକଣ କୋଣରେଇବାକୁ କଟିପକ୍ଷ କାହାରେକାମାନ ଟେଲିଫିଲ୍‌କ କାହାରେକାମାନ ॥ ପୋକିଟ ପୋକିଟମାନ ॥”

“ଏହାରୀ ଆମେହାରୀ କୁଳେନାଥ୍ୟାବା ?”

“ଏହା ମୁହଁରା ନାହିଁ ତେହେଯାଟର ଲୋକଙ୍କରେ । ଯେହିଁଏ ନାହିଁ ପେଣାଇ ।”

ନେବା କଟିର ନେବାମ୍ବା ଲେଟ ଲୋପେନ୍ଦ୍ରମ୍ଭା ଏସାହୁ ଟେପେଣ୍ଟମାଣ ଟେନମାନ୍ତରେ ନେବାମାନ ॥ ସେଇହେଉଳ  
ଫଳେତାଣୀ ଗେନ ହେବାର ଫରମାନ ନେବାମାନ ॥

ଫୁଲ୍‌ମେଲ୍‌କୁ ପାଇଁ ଏହାରେ କିମ୍ବା କିମ୍ବା ଏହାରେ କିମ୍ବା ଏହାରେ କିମ୍ବା ଏହାରେ କିମ୍ବା

ਫ਼ਗੇ ਫ਼ਸੇ ਧਾਰੀਆ ਗਾਲਿਏ ਨਾਮੋਝ-ਜਗਰੇਸਾਦ ਦੋਹਾਕੀਅਤਾਨੂੰ ਫ਼ਰਸਟੋਸ਼ ਨਵਟਾਂਤਸਾਨ ॥ ਫ਼ਸੇਦ ਗਾਲੋਝਾਨ  
ਉਨ੍ਹਾਂ ਮੈਨ ਨਾਨੀਆਂ ਫ਼ਸੇਨ ਜਾਸਟਬਸਾਨ ॥ ਧਾਰੇਸਾਠੀ ਗਾਲਿਲੀ ਸੁਗਾਗ ਸੇਏ ਟੱਚਟਾਂਤਰਲੁ ਗਾਲੋਝ ਧਾਨੂੰ ਜੋਤੇਨ ਧਾਰੇਤ  
ਗਾਲੁਸਟਾਂਤਾਨ ਪੋਲੁਸ਼ਮਾਨ ॥ ਟੇਣਾਖਾਂਮਾਠ ਗਾਲਿਲੀਅਂ ਹੌਨੈਣਾ ਧਾਨੂੰ ਘੋਨਟਰ ਨੈਮਾਨ ਫ਼ਰੀਲੀਗ ਧਾਨੂੰਕਾਅਂ ॥  
ਹੌਅਲਏ ਗਾਲਿਅਟਸਾਨ ਧਾਨੂੰਅਥ ਜੋਛੇਟੇ ਟਾਂਗਾਏਨਾਅਥ ਫ਼ਗਨਸਾਦ ॥ ਗਾਨੈਨਾਦ ਨੈਅਖਟਾਂਗਾਨੈ ਸੇਲੁਜੋਛੇਅਾਂ ਟੋਈਸਾਨ  
ਟੋਂ ਸੋਲੁਸਾਨ ॥ ਇੰਹੈਣ ਇਦ ਦੀਧਾਈ ਹੈਣਾਨ, ਇੰਹੈਨਾਠੀ ਟੇਨਮਾਂਤਾਈ ਹੈਂਤੇਛਟੀਮਾਂ ਨੇਨਾਈ ਸੂਟੀ ਫਰੇਲੁਛੀਮਾਂ  
ਧੂਛਾਂਅਂ ਫ਼ਰੀਗ ਫ਼ਗਾਵੇਲੀਅਂ ਫ਼ਗੈਂ ॥ ਟੌਕੂਣਾਂਅਂ ਗਾਲੁਖਟਾਂਤੁ ਪ੍ਰਸਾਅਂ ਇੰਹੋਂ ॥ ਧਾਰੀਆਗ ਰੂਸਟੋਝ ਫ਼ੇਣਾਪੇਨ  
ਧਾਨੁ ਹਾਅਏ ਨੈਟੋਛਟਮਾਂ ਇੰਹੀਂਧਾਨੁ ॥ ਦੁਫ਼ਤੀਨੇਣ ਧਾਨੁਖ ਸੇਲੁਜੋਛੇਅ ਫ਼ਗੇ ਫ਼ਸੇ ਫ਼ਸੋਅਾਂਈ ਇੰਮਾਂ-ਜੈਧਾਅਲੋਝ, ਫ਼ਗੋਅਾਂਈ  
ਧਾਨੀ ਧਾਨੁਸਾਦ ਫ਼ਗੁਣ ਹਾਂਧਾਗਏ ਗਾਲੇਮਾਨ, ਟੌਕੀਅਾਂ ਦੁਧਾਵੇਨਾਂ ਧਾਨੀਏ ॥

-୨୮୮ ପାତ୍ର

## କ୍ଷାପୀନମଣ୍ଡଳ ମହାନ୍ତିର

ହରା ଟେନଲ୍ ନିରତ୍ୟାଗାରେ ଫୁଲ୍‌ଫଳମାଁ ॥ କୁଣ୍ଡମ ଯାଇଁ ଗୀର୍ଯ୍ୟ ଜପେଖେନ୍ଦ୍ରେନ ହେମମାଁନିଃସ୍ଥିତି ? କୁଣ୍ଡମ ଛୁନାର ଏଇଶ୍ଵରଙ୍ଗାମୀ  
ଶୋଭିତ୍ୟାଗାରେ ଫୁଲ୍‌ଫଳମାଁ; ଶିଳ୍ପିମାଁ ଜମେ ଛୁନାର ଏଇଶ୍ଵର ନମ୍ବିଟାଣ୍ଠ ଜରଟଙ୍ଗର ନମ୍ବିଟାଣ୍ଠ ସଂଚ ଶାରୀସାମୀ  
ଯେତେବେଳେ ଛୁନାର ଟେନଲ୍ ନିରତ୍ୟାଗଟି ॥ କୁଣ୍ଡମ ଯାନ୍ତିରାଗାରେ ଯେହୁ ଫେରେ ଛୁନାର ହେମାର ହେମାର ଜୈଅହିର  
ଯମକ କୁଣ୍ଡମାର ଟେକ୍ଷମାରୀ ହେଲା - “ହୋ, ନାହିଁର ନଶ୍ଚମାର, ଯେହୁନାମୀ ନାହିଁର ରଶମାର ଟେକ୍ଷମାର ?” ଯେହୁ ଜରଟି  
ଗୋଗାରିକୁ ଯେତେବେଳେ କୁଣ୍ଡମାର ହେଲା ! କୁଣ୍ଡମାର ନେହାର ନମ୍ବିଟମାରିନ୍ଦର, ପ୍ରେସା ସେମାରିନ୍ଦର ଟେଣ୍ଟମାର ହେଲା ॥ କେବୁ ଯେହୁ  
ଶେଷିତ୍ୟାଗା ଯାତ୍ରା ଯେତେବେଳେ କୁଣ୍ଡମାର; ନମ୍ବିଷ୍ଟେନ କୁଣ୍ଡମାର ॥ ନେହାର କେବୁର ନମ୍ବି ଗୋରଟିର କେବୁର ଯାତ୍ରାନିଃସ୍ଥିତି  
ଯେହୁ କୁଣ୍ଡମାର ଟଙ୍ଗଗାର ହେମାରିନିଃସ୍ଥିତି ॥ ଯରେମକ କୁଣ୍ଡମାର ଏଯମେଯାମୁଖ ଟେଣ୍ଟଟାଣ ଶାରୀସାମୀ କେବୁ ଟେକ୍ଷମାରଟାଣ  
ଏଯମେଯାମୁଖ କେବୁରିଠ କୁଣ୍ଡମାର କୁଣ୍ଡମାର ॥ ଶିଳ୍ପିମାଁ ପାଇଁର ଏବେଳେ କୁଣ୍ଡମାର ଟେଣ୍ଟଟାଣ ଏବେଳେ  
ହେମମାର ॥

ਫੁੱਟ ਹੈ ਮਾਣਸਾ ਸ਼ਕਤਿਸਾਨ ਕਲਾਵੇਂਦੀ ਸ਼ਕਤਿ ਨਾਸੋਕ-ਸੋਕ ਬਾਲ੍ਹੇ ਟੱਗਾਡ੍ਹੇ ਟੌਬਸਾਫ਼ੀ ॥ ਸ਼ਕਤਿਚੁਣ੍ਹ ਧਾਰੀ ਧਾਰੀ ਨਾਨਾਂ ਪਾਲਿਆ  
ਘੋਲੁਅਮਿਂ ॥ ਘੋਗਗਾ ਜਾਪਾਂ ਮੇਂ ਜ਼ਖ਼ਸ਼ਲਿਤਾਏ ਮੇਂ ਜੰਤ ਘੋਸ਼ਨ ॥ ਪ੍ਰੋਾਂਹੀ ਨਾਨਾਂ ਧਾਰੀ ਧਾਰੀ ਜ਼ੋਗ ਗਾਨਥਾਏ ਹੋਏ ਨੇਨਾਂ ਪਾਨ  
“ਨਾਹੀਂ ਨਾਚਾਂ ਸਾਹ, ਪ੍ਰੋਾਂਹੀ ਨਾਸੇ ਦ੍ਰੇਸਾਏ ਘੋਲੁਅ ਏਹਿਂ ਨੇਨ - ਨਾਹੀਂ ਨਾਚਾਂ ਸਾਹਾਏ ਜ਼ੋਨਾਚਾਘਾਏ ਹੋਏ ਜਾਮਾਏ ॥ ਧਾਨਾਂ

ਜਕੜਾਇਂਦੀ-ਧੌਰੀ ਲੁਗਾਨੇ ਪਾਹਿਆ ਹੋਈਂਦੀ ॥” ਪਾਹਿਆ ਹਸਤੇ ਨ ਰੋਧਾ ਸੇਵੇ ਪਾਹੀ ਹੋਇਆਹੀ  
ਪੈਥਾਣਾਹੀ ਨੇਨਾਚ ਹੋਣ ਲੁਨਾਏ ਹੋਇਏ ਹੋਟ ਘਾਸਾਹੀ ॥ ਹੋਇਵੈਧਾਗਾਹੀ ! ਦੂਧਾਨਾਮਾਲੁ ਸਾਡਾਹੀ  
ਹਲੇਕਟੀ ॥

ਉੱਦ ਨੇਨ “ਗ੍ਰੰਥੇ ਪੱਤੀਹੁ ਦੰਡੁ - ਹੋਨਾਵ ਹੋਗੁਣਾਵੀ ॥ ਹੋਇਵੈਧਾਗਾਹੀ ! ਹੋਇਵੈਧਾਗਾਹੀ  
ਘਰੇ ਸੇਖਿਆਚ ਟੇਕਟੇ ?”

“ਹੋਗੁਣੀ ਸੇਖੀ ਹੋਇ ਲੇਟਾਹੁ ॥ ਧੌਰੀ ਪਾਹਿਆ ਨੇਹਾ ਲੁਹਾਇਂਦੀ ॥”

“ਦੰਡ ਸੁਟੀਠਲੁ ਹੋਣੀਨ, ਹੋਗਾਹੀ ਹੋਗਸ ਪਾਹੀਨ ਹੋਗਸ ਟੇਂਹੁ ॥ ਰੋਪਾਹ ਨਰਟਾਵਾਹ ਸਕਗਾਲੁ ਹੋਣੀਨਾਹੇ ॥”

“ਨਾਹ, ਘਰੇ ਲੁਨਾਮਾਹ ਟੇਧਾਣਾਹੀ ?”

ਗ੍ਰੰਥ ਪਾਹੀਅਸ ਟੇਖਾਹ ਟੇਧਾਣਾਹੀ ॥ ਉੱਦ ਨੇਨਮਾਹੁ, ਦੰਲੁ ਪਾਹਿਆ ਟੇਧਾਨੈ ॥”

“ਪਾਹੀਨੀ ਸਕਗਮਾਹੁ” ਪਾਹੀ ਨੇਨਮਾਹ ਨੇਹਾ ਦੇਖਿਅਨ ਹੋਣਾਵ ਸਕਗਮਾਹੁ ॥

ਹੋਣ ਨਰਟਾਵਚ ਹੋਗਸ ਉੱਦ ਗੋਲ ਪਾਹੀ ਹਸਾਹੀ ॥ ਹੋਲੁ ਪਾਹੀ ਹੋਨੇ “ਹੋਣੀ ਹੋਸੇਹੀ ਘੋਨਾਹੀ ?  
ਹੋਣ ਹੋਸੇ ਟੇਂਹਮੈਨ ?”

“ਦੰਲੁ ਸੰਨੀ, ਪਾਹੀਅਨ ਲੁਨਾਵ ਨੇਨਾਹੁ ਘੋਨੇਹੈ ਸੰਨੀਅਨੁ ॥”

... ਸੇਧਾ-ਨਾਹੀਅ ਸੇਨੁਅ ਘੋਨੇਹਾ ਗੈਖੇਠਨ ਹੋਣੀਨਮੀ ॥ ਹੋਲੁ ਜਾ ਸੇਏ ਨੇਨਾਵ ਹੋਗਸ ਹੁਣਟਮਾਹੁ ॥  
ਧਾਇਅ ਟੇਂਹਾਵ ਹੁਣਾਵ ਘੋਨ ਸੰਟਾਹੁਅ ਨੇਨ - “ਘੋਨਹੁਅਹੈ ਟਾਹਾਵਾਹੀ ॥”

“ਘੋਨੀਏ ਦੰਦ ਨੇਨਮੀਚੈ ਪਾਹੀਚੈ ? ਸੇ ਘੋਨਹੀਏਹੀ ਘੋਨੈ ॥ ਘਰੇ ਲੁਨਾਵ ਏਮਾਵਦੇ ਘਮੀ ਪਾਹੀ ਪਾਹੀ  
ਹੋਣਦੇ, ਪਾਹਿਆਨੀ ਨੇਨਹੈਨਦੇ ॥ ਹੋਣ ਹੋਣੇ ਸੰਨੀ ਨੇਨ ਸਕਲੀ ਨੇਨਾਵ ਪਾਹੀਚੈ ॥”

“ਘੋਨਹੁਅਹੈ ਪਾਹੀਨੀ, ਹੋਏ ਹਸਾਹੀ ॥ ਨਸੇ ਪਾਹੀ ਹੋਸਾਵ ਘਾਇਅ ਏਨੁਅ ਨੀਅਨੀਮਾਹੁ ਨੇਨ; ਏਗੀਓ  
ਨੇਗਾਵਹੀਅਸ ਲੁਲਾਹੇਰਟਾਹੁ ॥ ਪ੍ਰੋਅਲੁ ਟੇਂਹਾਵਹੀਅਨ ਹੋਸਾਹਾ ਨੀਅਨਾਹੀਨ ਟੇਂਹਾਹੀ ॥”

“ਪਾਹੀਨੀ ਏਹੁ ਏਮਾਹੁਏਹੀ ॥”

“ਹੁਣਾਹੁ, ਹੁਣਾਹੁ, ਘੋਨਹੁਅਹੈ ਹੋਸਾਵ ਘਾਇਅ ਏਹੁ ਘੋਨਹੁਅਹੈਨਾਹੁ- ਸਕਗਾਹੀਨ ਹੋਣੁ ॥”

ਦੰਡ ਨੀਅਹੁ ਘੀਅਹੁਮਾਹੁ ॥ ਟੇਂਹਾਵਹੀਅਨੁਅ ਨੇਨ, ਹੋਸਾਵ ਘਾਇਅ ਏਹੁਅ ਨੀਅਨੀਮਾਹੁ ਨੇਨ ॥ ਨੇਨ ਸਕਲੀ,  
ਪਾਹੀ ਗ੍ਰੰਥਾਨਾਹੀਅਨੀ ਘੋਨੈਨਾਹੈ ॥”

ਨੇਹਾਇਅਏ “ਘੋਨਾਹੁ ਘੋਨਹੁਅਹੈ ॥” ਪਾਹੀ ਨੇਨਮਾਹ ਹੋਸਾਵ ਏਧਾਵ ਘੋਨਾਵ ਏਮਾਹਮਾਹੁ ॥ ਹੁਣਾਹੁ ਪਾਹੀ  
ਘਮੀ ਸਨਰਾਵਾਨਾਹੀਏ “ਪਾਹੀਨੀ ਉੱਦ ਪਾਹੀਅਨ ਪਾਹਿਆ ਸਕਗਮਾਹੀਅਨੀ” ਪਾਹੀ ਨੇਨਮਾਹਾਵ ਨੇਨਹੁਅ  
ਹੋਣਾਹੁਮਾਹੁ ॥ ਪਾਹੀਅਨ ਨੇਹਾਵ ਸੇਖੀਅਨ ਘਮੀਏ ॥ ਧੌਰੀ ਹੋਏ “ਘੋਨਾਨਾਹੀ ਲੇਖਿਆਨਾਹਾਏ” ਪਾਹੀ ਨੇਨਮਾਹ  
ਹੋਸਾਵ ਘਾਇਅ ਹੋਣੀਅ ਲੁਨਾਵ ਨੇਨ ਹੋਣਾਵ “ਹੋਨੇਹਾ ਸੇਖੀਅਨ ਹੋਣੁ ? ਨੀ  
ਨੀਨ ਨੀਅਖਿਆਨੀ, ਧੌਰੀ ਗੈਖੇ-ਜੈ ਨੇਗਾਵਹੁ... ਪਾਹੀ ਹੋਣ ਨੇਹਾਨੀ ਨਰਟਾਵਾਨਾਹੀ... ॥”

ਪਾਹੀਅਨ ਨੇਨਮਾਹ ਪਾਹੀਅਨ ਪਾਹੀਅਨ ਹੋਸਾਵ ਟੇਧਾਵਾਇਅ ਘੋਨਹੁਅ ਟੇਂਹੀ ॥ ਹੋਇਵੈਧਾਗਾ ਨੇਨਾਹੀਅਨ  
ਹੋਏ ਲੇਖਿਆਨੀ ਜੇਖਿਆਨੀ ਹੋਇਆਨੀ ਲੇਖਿਆਨੀ ਹੋਇਆਨੀ ॥

ਪਾਹੀਅਨ ਘੋਨੇਹਾ ਘੋਨਾਵ ਨੀਅਹੁ ਹੋਨੇਹਾ ਹੋਨੇਹਾ ਹੋਨੇਹਾ ਹੋਨੇਹਾ ਹੋਨੇਹਾ ਹੋਨੇਹਾ ਹੋਨੇਹਾ ਹੋਨੇਹਾ ॥  
ਉੱਦ ਨੇਨ - “ਉੱਨੀ ਦੀ  
ਲੇਖਿਆਨੀ ਸਕਗਮਾਹੀਏ ਏਧਾਵਮਾਹੁ ॥”

“ਲੇਖਿਆਨੀ, ਟਾਹਾਵਾਹੀ ॥” ਪਾਹੀ ਨੇਨਮਾਹ ਹੋਣੀ ਏਖਾਅ ਹੋਣਾਵਾਹ ਸਕਗਮਾਹੀ ਘੋਨੇਸਟੇ ਪਾਹੀਅਨ

ਟੌਹੈਣਾਲੁਏ “ਲੋ ਸੇਚੀਨੂ” ਨੇਨਾਲੁ ਗਾਵਿਆ।

ਸਖਤਸਾਡੇਨ ਹੈਮਾਟਚ ਕਹਾਸਨ ਸ਼ੇਦ ਪੱਥੰਹਾਂਅ ਨੇਨਾਚ ਸ਼ੰਖੰਹਾਂਅ ਰਾਂਘੰਲੁ ਨੇਨਾਹਾਨ “ਨਹੋਂਦ  
ਨਛਾਂਸਾਲੁ ਟਾਂਘੰਟਲੁਂਹੈ।”

“ਨੇਨਾਦ, ਪੱਥੰਹੀ ਆਮਾਂਹੀ?”

“ਟਾਂਘੰਹੀਦਸਾਨੀ ਹੈਣਾਹੁ ਘਾਲੁ ਟਾਂਘੰਹੀਦੀਘਾਲੁ ਬਾਲੁਰੇਹੀ ਜਾਨਾਲੁ ਸਾਨਕਾਹੀਠਲੁ ਸ਼ਹਰੇਨ।”

ਪੱਥੰਹੀ ਆਏਅਲੁ ਸੰਦਾਂ, ਸਖਲੀਮਾਂ ?”

“ਪੱਥੰਹੀ ਸੰਦਾਂਨੇਨ। ਵਾਲੀ ਨੇਨਾਲੁਘਾਹੀਅ ਨਹੋਂਦ ਨਛਾਂਸਾਲਾਏ ਟ੍ਰੁਏ ਹੈਂਕੀਮੀਠ ਘਲੀਲੁ ਪੱਥੰਹੀ, ਆਏਅ  
ਸੰਦਾਂਨਾਹੀਏ ? ਹੈਂਕੀਲੁਨੀ ਟਾਂਘਾਅ ਜੂਲੀ, ਟਾਂਘੰਟੇਨ ਜੂਲੀ-।”

ਸ਼ੋਧੀ ਸੇ ਘਲੀਅ ਸ਼ੁਭਾਹਾਨ ਪੱਥੰਹੀ ਹੈਨਾਹੁ ਸੰਦਾਂਨੀ-ਘਲੀਠੁ ਨੇਨਾਦ ਜੂਸਲੀਠ, ਸਖਲੀ ਆਸੇਨ,  
ਸਖਦੁਲੀ ਆਨੇਨ। ਸ਼ਹਰੇ ਘਲੀਨ ਪੱਥੰਹੀ ਦੁਗੇਹੇ ਝਾਂਖਲੀਅਲੁ ਨੇਨਾਹਾਨ - “ਲੋ ਦੰਲੁ ਟੇਣਟੇਲੁ, ਘਾਨਾਹੋਨਾ  
ਵਾਲੀ ਸਖਟੁਲੀ।”

ਟਸਲੇਣ ਘਲੀਅ ਲੇਘਨੈ ਪੱਥੰਹੈਨ ਘਲੀਅਹਾਨ ਸੇ ਘਲੀਅਹਾਨ ਘੇਘਨੈ। ਸ਼ੁਭੰਨੀ ਘਲੀਅ ਜਾਨਾਲੁ ਸਖਟੀਠਲੇ  
ਸੰਨੈ। ਪੱਥੰਹੀ ਹਸਾਨੈਨਾਨੀ ਸ਼ੁਬੈਨ ਹੈਣਾਹੁ ਸੇਨਚਏ ਹਰਟਸਾਨੀ। ਘਨੇਸਾਠਨੀ ਸ਼ੋਧੀ ਸੇਨਚਏ। ਪੈਥੀ ਨੇਨਾਲੁ  
ਸਖਗਾਨੀ ਰੇਸਏ ਦੁਧਾਂਨੇਨ ਘਲੀ ਟੈਂ, ਸੇਨਚਲੁ ਰੇਸਏ ਰੇਸਏ ਸਖਟੀ ਜਾਨੀ, ਘਲੀਨ ਕਹਾਸਨ ਸ਼ੋਧੀ ਸ਼ੁਸੇ ਘਲੀ  
ਟੈਂਨੈਂਹ ਏ ਘਲੀ ਸੇਥੀ ਲੋਹਾਨੀ। ਸ਼ੋਧੀ ਟੋਲੇਣ ਮੇਲਏ ਗਲੁਕਲੀਨ ਘਲੀਸਏ ਘਲੀ ਘੇਨਾਹੀਠ ਪੱਥੰਹੀ ਸੰਦਾਂਨੀ

ਸ਼ੁਦਾ ਘਲੀ ਸੰਦਾਂਨੀ ਸ਼ੁਦਾ ਸੰਨੈ ਸੁਨੈ ਘਲੀਸਾਹਮੁ। ਪੱਥੰਹੈਨ, “ਪੱਥੰਹੀ ਘਲੀਨ ਘਲੀਅ ਟੈਂਥਾਅ।” ਸ਼ੇਦ  
ਜੂਸਟਾਨ “ਲੋ ਘਲੀਅ ? ਘਲੀਅਨੈਨਾਨ ਟੈਂਥਾਨੀ ਘਲੀਅ ਟੇਣਾਹੀਮੀ ?”

ਸ਼ੇਦ ਰੇਖਾਅਨੀਲੁਏ ਸ਼ੁਭਾਹਾਨ ਜੂਹੀਅਏ ਨਾਹਏ ਏਕਾਨ ਘਲੀ ਜੋਂਦ ਟੈਂਸਾਨੀ। ਲੇਘਨਚ ਟੈਂਥਾਅ ਘਲੀਅ  
ਜਾਸਹਾਂਨ ਸ਼ੁਦਾ ਦੁਧਾਂਨੀਏ ਗਲੀਅਲੀ ਘਲੀਅਲੀ ਸ਼ੁਦਾਹੇ ਰੇਸਏ ਸੇਖਗਾ ਨੰਦੈਨ ਘਲੀਨ ਰੂਸ ਸ਼ੁਸੇ ਘਲੀ  
ਟੈਂਥਾਨ ਸ਼ੁਦਾ। ਨਹੀਂ ਘਲੀ ਰੂਸਏਅ ਘਲੀ ਟ੍ਰਾਂਕੁਥ ਸੇਨਾਨੇਚਟ; ਟੇਨਾਲੁ ਹੈਂਦ ਰੂਸ ਸ਼ੁਸੇ ਘਲੀਨੀ ਨੰਚਟਲੁ  
ਲੋਲੀ-ਟ੍ਰਾਂਕੁਥ ਹੈਨਾਨ ਸ਼ੁਦਾ ਸ਼ੁਦਾ। ਰੁਏਨੇਸਨੀਅ ਦੁਗੇ ਘਲੀ ਰੂਸ ਲੁਹੈਘਟੇਸਨ ਹੈਮਾਹਾਨ। ਸ਼ੁਜੈਨ ਹੈਂਦਨ  
ਦੁਧਾਨ ਹੈਮਾਹਾਨ ਘਲੀਅਨੇਚਟ। ਘਲੀ ਘਲੀਅ ਇਟੀ ਗਲੀਲੁ ਰੇਸਏ ਸ਼ੁਦਾ ਦੁਗੇਹੇ ਸ਼ੁਦਾ ਲੁਹੀਲੁ ਨਹੀਂਹਾ-  
ਨਹੀਂਹਾ ਦੁਧਾਨ ਟੋਗਾਟਸਾਨੀ। ਘਲੀਅ ਘਲੀ ਸ਼ੁਦਾ ਸ਼ੁਦਾ ਨੰਦੈਨ ਟੋਸਾਨੀ ! ਲੇਕਲੁ ਲੇਕਲੁ ਘਲੀਅ  
ਨੰਦੁਕਾਨ ਪੱਥੰਹੈਨ ਨੰਦਾ ਲੁਹੈਅਨੀ ਘਲੀ ਘਲੀ ਨਹੀਂਹਾਨ ਸ਼ੁਦਾ ? ਪੱਥੰਹੈਨ ਜਾਨੇਸ ਜਾਨੇਸ ਜੋਂਹਾਨੀ  
ਸ਼ੁਦਾਨੀ ਜਾਨੀਆਨ ਜਾਨੀਆਨ ਦੁਧਾਨ ਟੋਗਾਨੀ ਟੈਂਨੈਨ। ਘਲੀਅ ਸ਼ੁਦਾ ਦੁਧਾਨ ਨਹੀਂਹਾ ਸ਼ੁਦਾ ਨੇਨਾਲੁ  
ਘੀਮਾਨ ਗਾਸੇਨਾਕਟਾਨ ਨਾਹਏ ਨਾਹਏ ਸ਼ੁਦਾ। ਘਲੀਅ ਘਲੀਅ ਘਲੀਅ ਨਹੀਂਹਾਨ ਸ਼ੁਦਾ ਨੇਨਾਲੁ  
ਘੀਮਾਨ ਘਲੀਨ ਪੱਥੰਹੀ ਰੇਸਏ ਘਲੀਅ ਗਾਨੀ ਜੇਘੀਲੁ ਟੈਂਥਾਨੀ। ਜੂਸਟਾਨ, “ਪੱਥੰਹੀ ਇਥਾਨਟਾਨੇ ਸੇਖੀਠੀਲੁ ਘੇਨਾਹੀਅਨੈ।”  
ਸ਼ੁਦਾ ਘਲੀਅ ਪੱਥੰਹੈਨ ਰੇਕਲੀ ਨੇਨਾਨ ਘਲੀਅ ਨੇਨਾਹਾਨ “ਸੇਨੀ ਇਥਾਨਟਾਨੇ ਸੇਖੀਠੀਲੁ ਘੇਨਾਹੀਅਨੈ।”  
ਘਲੀ ਘਲੀਅ  
ਨਾਹਏ ਘਲੀਅ ਘਲੀਅ ਨੇਨਾਨ ਨੇਨਾਹਾਨ - “ਲੋ ਸੇਥਾਨੇ। ਪੱਥੰਹੀ ਨਸੋਧੀ ਘਲੀਅ ਘਲੀਅ ਘਲੀਅ ਘਲੀਅ ਘਲੀਅ  
ਜੋਸਾਨ ਲੁਹੈਅਨ ਘਲੀਅ ਨੇਨਾਹਾਨ।” ਘਲੀਅ ਨੇਨਾਹਾਨ ਪੱਥੰਹੀ ਰੇਕਲੀ ਨੇਨਾਹਾਨ ਨੇਨਾਹਾਨ। ਘਲੀਅ ਘਲੀਅ ਘਲੀਅ

ଜୀଏ ଲେଖାନ୍ତ ଗାର୍ଦିଟକ ନେଇଂ ॥ ଯାରେଣୁ ଦୁଃଖିନାଳୁମାତ୍ର ଫୁଗୋ ଫୁରୋଅି ଯାହାକୁହେ ॥ ଫୁଲେନାଲୁ ଯାହାକୁ ଫୁରେନାଟ  
ଫୁରେଯାହାର୍ଥ ପେନଠେଇନ ଶୁଣନେଣ ଫେଲିଲୁମା ॥ ଯାରେ ଲେପାଟ ଫୁରା ଯାନ୍ତି ଟଙ୍କରୀଠ ଏଇଲୁମାଠ ହୈଯାନ୍ତି ଯାନ୍ତି  
ହାମହେନାଳାର୍ଥ ଫୁରେ ପେନଠାର୍ଥ ଦୁଃଖିନ୍ତାର୍ଥ ନଗାଇସ ନେଇମାକୁହେ ॥ ଯାନ୍ତି ଯାହା ଟେଣାଟ ଫୁରେଟ ସେଇଂ ଲେଇଂ ॥ ଫୁଗୋ  
ଫୁରୋଅି ନେଇଲୁ ଫୁରେଯାଏ ଫେଯାଏନ ଯାନ୍ତି ଗାହାରୀଏ ଏଇଲୁମା ॥ ଫୁରେଯ ଯାନ୍ତି ନାହାଯାଟେମାହାର୍ଥ ଫୁଲେନେ ରାନ୍ଧିରୀ  
ହେବ ଲୁହାର୍ଥ ଯାକୁଟ ହେବାଯାନ୍ତ ଯାହେଯ ଯାନ୍ତାର୍ଥ ଫୁଲୁକ ହେବା ଗୋନାନ୍ତ ସେଇଲୁମାଏଠ ନେଇମାଟାଂ ॥ ଫେଟ ନାହେନାହେନ  
ଯାମାଠେନ ଫୁଲେନାନ୍ତ ଫୁଲେନାନ୍ତ ରାମାନ୍ତାର୍ଥ ରାମାନ୍ତାର୍ଥ ରାମାନ୍ତାର୍ଥ ରାମାନ୍ତାର୍ଥ ରାମାନ୍ତାର୍ଥ ... ॥”

ଫୁଲେନେ ଯାନ୍ତ ରାମାନ୍ତାର୍ଥ “ଦୁଇ ଯାଏଟ ଟେଣାଗାର୍ଦିନ ରାନାଶାର୍ଥ, ଗାଁଶେଯ ଶେଷଟାର୍ଥ ଗୋପାଳ ଫୁରେଯାନ୍ତ ସେଗାମାର୍ଥ ॥”  
ଯାନ୍ତ ରାମାନ୍ତ ଯାହେଯ ଯାନ୍ତ ସେଇଲୁମାଏନ ନାହାଯାନ ଗାଲୁମାଏନାମା ॥ ଫୁରାମାଟେଣାଗାର୍ଥ ରାମାନ୍ତାର୍ଥ ରାମାନ୍ତାର୍ଥ ନାମେନ ମେନାନ  
ହେବାନ୍ତ ॥ ଫେଟ ଦୈଯାନ୍ତ ଫୁଲେନାନ୍ତ ରାମାନ୍ତାର୍ଥ ରାମାନ୍ତାର୍ଥ - “ଲେଙ୍କମାଠାର୍ଥ ରାନାନ୍ତ ହେଇମାଠାର୍ଥ ଲେଙ୍କମାଠାର୍ଥ  
ହେବାନ୍ତାର୍ଥ ? ଶିଳ୍ପିଲୁ ଫୁରେମ ଫେଲିମାନ୍ତାର୍ଥ ଫୁରୁହେନ ହେବାଗାମୁହେ ଦ୍ୱାରାନ୍ତାର୍ଥ ... ॥” ଯାନ୍ତ ରାମାନ୍ତ ଟେଗାଯାଗାର୍ଥ  
ରାମାନ୍ତାର୍ଥ ଯାନ୍ତ ଯାନ୍ତ ରାମାନ୍ତାର୍ଥ ରାମାନ୍ତାର୍ଥ ରାମାନ୍ତାର୍ଥ ରାମାନ୍ତାର୍ଥ ରାମାନ୍ତାର୍ଥ  
ରାମାନ୍ତାର୍ଥ ଫୁଲୁଯାନ ଯାମାଏ ମେନେମେଯ ଯାନ୍ତ ଫୁଲେନ ହୈଯାନ୍ତାର୍ଥ ॥ ଫୁଲେନାଲୁ ଯାନ୍ତ ହୈଯାନ୍ତାର୍ଥ ॥  
ଫୁଲୀର୍ଥ ଫୁଲୁଯାନ ଯାମାଏ ମେନେମେଯ ଯାନ୍ତ ଫୁଲେନ ହୈଯାନ୍ତାର୍ଥ ॥ ଯାନ୍ତାର୍ଥ ଫୁଲୀଯାଟାର ଗାମାଫୁଲା ଗାମାଯେର ଶେରା  
ଫୁଲୀଯାନ-ଯାନ୍ତାର୍ଥ ଯାନ୍ତାର୍ଥ ରାମାନ୍ତାର୍ଥ ମେନାମାଟାର୍ଥ ମେନାମାଟାର୍ଥ ଟେଇମାନ୍ତ ଯାନ୍ତ ଯାନ୍ତ ଯାନ୍ତାର୍ଥ ॥

- ଯାମ. ଯା. ରାମେଶ୍ଵର କାନ୍ତାର୍ଥ

੨੪

[ ଶୁଦ୍ଧାର୍ଥମାତ୍ର ଗୀତରେ : (ଗୋପିନାଥ) - ହେଉଥିଲା କିମ୍ବା, ଏହିକଣ୍ଡ, ବୋଲେବରାହିଲୁ କିମ୍ବା ନାହାନ୍ତି ॥  
ଅରେଳେଜୀ ଧୀରାଳଠିକ୍ରଟରୋପ୍ ଧୀ. ପ୍ରୋଫ.ଏର୍ ॥ ରେଖାହୁରେ ନଈ ଯାହାରୀ ଲେଖାଯାଇ ପୈନାଟ କୁର୍ବାଯୀ ସବୁଟି ॥  
ଫେଲେବେଳେଟିଏର୍ ନାହାନ୍ତି ଦୀପାକାଳୀରୀ ନେଇ ଲୋପାରେବ କୁର୍ବାଯା ପାଇଁ ପୈନାଟ ହାତା କାହାରୀଙ୍କାନ୍ତି ॥ ପୈନାଟମେନ୍ କରେନାମାଟି  
ଏବେଳୁ କୁର୍ବାଯାମାରୀ ମେଛିଲ ପାଇଁବାରୀରୀ କେନାମାରୀରୀ ପୈନାଟ କୁର୍ବାଯା ଲେପାଇ ହାତା ଗ୍ରାମିନ୍ କରୁଥିଲା ନାହାନ୍ତି  
ପୈନାଟ ହାତାରୀରୀ ଗୋପିନାଥ ॥ “ନରାରୀ କିମ୍ବା” ଯାହାରୀ “କିମ୍ବା ନଳୀ” ହେବାରେଯାଇ କୁର୍ବାଯୀ ସବୁଗା ରେଖାହୁରୋପ୍  
ଟେନାମାରୀଏର୍ ॥ “କିମ୍ବା ନଳୀ” କି କିମ୍ବଦିନାରୀ ଗେମାରୀରୀ ଲେନାହିଁଦର ପାଇଁବାରୀରୀ କୁର୍ବାଯା  
ଲେନାହିଁଦର ଯାହାରୀ ଲେନାହିଁଦର କମାନ କେତେ ପାଇଁ କାହାରୀଙ୍କାନ୍ତି ॥ ଗ୍ରାମିନ୍ଦିରୀ କରେନାମାରୀ କୁର୍ବାଯାମାରୀ ଟାପେନ ନଳୀରୀ  
ପ୍ରେସର ଗ୍ରାମିନ୍ଦିରୀ କୁର୍ବାଯା ପାଇଁବାରୀରୀ ପ୍ରେସର ସବୁଗାରୀ କୁର୍ବାଯାମାରୀ ଲେନାହିଁଦର କାହାରୀଙ୍କାନ୍ତି ॥ କାହାରୀଙ୍କାନ୍ତି ପାଇଁବାରୀରୀ ହେବାରେ  
ଟେଜିଟ କୁର୍ବାଯା ଯାହାରୀ ॥ ]

“ଆମେଇଁ କାହିଁ ଆମ୍ବାଯ-ଆମ୍ବାଯ କହୁରିଛନ୍ତି ?”

“ଏ - ଦୂରମେଳନ ପାଇଁ-ପାଇଁନ ହୋଇଥାଏ କୁଟୁ ମାତ୍ର ପାଇଁପାଇଁ କାହାମାନଙ୍କେରଟିଂ ॥ କେବଳମାନଙ୍କେରଟିଂ କାହାମାନଙ୍କେରଟିଂ କାହାମାନଙ୍କେରଟିଂ କାହାମାନଙ୍କେରଟିଂ ॥”

## - କୁର୍ରାହାମ ଗୀତାପିଲ